

TAC Infosec Limited (Formerly known as TAC Infosec Private Limited)

CIN: L72900PB2016PLC045575 Reg. Office: 08th Floor, Plot No. C-203, Industrial Focal Point, Phase 8B, Mohali, Punjab -160055, Punjab, India Ph. +91 99888 50821 Email:- company.secretary@tacsecurity.com

Date: September 09, 2024

To,
Listing Compliance Department
National Stock Exchange of India Limited
Exchange Plaza, Bandra Kurla Complex,
Bandra (East), Mumbai – 400051.

Dear Sir/Ma'am,

<u>Sub- Newspaper Advertisement confirming dispatch of Notice of 8th Annual General Meeting and Annual Report of the company for the financial year 2023-24.</u>

Ref: TAC Infosec Limited (Symbol/ISIN: TAC /INEOSOY01013)

With reference to caption subject, we would like to inform you that the Notice of 8th Annual General Meeting (AGM) was published on Sunday, September 08, 2024 in **"Financial Express"** (in English language) and in **"Nawan Zamana"** (in Punjabi language).

Further, Pursuant to Regulation 30 of SEBI (Listing Obligation and Disclosure requirement) Regulations, 2015 and Schedule III, Kindly note that the Company has completed the process of issuing notice of AGM to the members along with Annual Report for the Financial year 2023-24 and instruction for e-voting & attaining AGM through VC/OAVM on Saturday, September 07, 2024.

Please find enclosed herewith the copy of Newspaper advertisement of the Annual General Meeting.

The said newspaper advertisement is also available on the Company's website, i.e. at www.tacsecurity.com.

Please take the same on your record.

For, TAC Infosec Limited

Charanjit Singh Whole Time Director DIN: 07567588

Place: Punjab

FE SUNDAY



Stressed Asset Management Branch SCO 137-138, Sector-8 C, Chandigarh-160009 0172-2721096, Email:ubin057811@unionbankofindia.bank

E-AUCTION SALE NOTICE

Reserve Price

EMD

LOT:1

Rs. 27,90,000/-

Rs. 2,79,000/-

LOT: 2

Rs. 15,30,000/-

Rs. 1,53,000/-

Rs. 20,20,000/-

Rs. 2,02,000/-

Rs. 17,70,000/-

Rs. 1,77,000/-

Demand Notice

Date &

Name of the Borrower/Mortgagor and No. Account Guarantor Amount Claimed M/s Rama Krishan 11. Borrowers: 1. M/s Rama Krishan Corporation (Prop. 10.11.2023 Rs. 28,60,584.81 (Rupees Twenty Eight Lacs Sh. Narinder Singh), Near Grain Market, VPO Mullana, Sixty Thousand Five Hundred Eighty Four and District Ambala, Haryana - 133203. 2. Sh. Narinder Singh S/o Bachan Singh Paisa Eighty One only) as on 30.09.2023 together (Proprietor), 1205, Barara, District Ambala, Harvana - 133203. 2nd Address - House with further interest w.e.f. 01.10.2023.

Name of the

No. 58, Village Patti Bhageradu, Tehsil Barara, District Ambala, Haryana - 133203. 3. Sh. Bhupinder Singh S/o Bachan Singh (Guarantor), VPO Mullana, Tehsil Barara, District Ambala, Haryana – 133203. Details of the Property to be sold LOT: 1. Land situated in Gram Pati Bharedu No. 90, Tehsil Barara, District

Ambala as per Jamabadi of the year 2010-11, Khewat No. 201, Khatoni No. 243, Khasra No. 47//16/1 (7-4), Khatoni No 242, Khasra No. 47//15 (8-0), Khewat No. 310, Khatoni No. 376, Khasra no. 47//18 (8-0), 20(8-0), Khatoni No. 277, Khasra No. 47//24 (8-0), 25/1 (1-0), Khatoni No. 378, Khasra No. 47//16/2 (0-16), Khatoni No. 379, Khasra No. 47//17 (8-0) Khatoni No. 380, Khasra No. 47//23 (8-0), Kite 7 Rakba 41 Kanal 16 Marla, Khewat No. 413, Khatoni No. 499, 500, Khasra No. 47//25/2 (7-0), 48//21 (3-14), 47//14 (8-0), 48//21 (3-14), 47/114 (8-0), Kite 3 Rakba 18 Kanal 14 Maria, Khewat/Khatoni No. 512/620, Khasra No. 47//12/3 (3-2). Owned by Smt. Darshani Devi W/o Bachan Singh as per Sale deed No. 813 dated 03.11.2016 registered in the office of Sub Registrar Mullana. Out of above land, Rakba 455 Sq. Yards (15 marla) are transferred to Sh. Bhupinder Singh comprising in Khasra No. 47//16/1, 16/2, also known as 22,23,24 vide Transfer Deed No. 829 dated 07.11.2016 and Mutation No. 2254, Situated in Plot No. 22,23,24, Village Pati Bharedu No. 90, Tehsil Barara,

Feet. CERSAI Id-Security Interest Id -400075030469, Asset Id -200076541382. (Type of Possession: Physical Possession) Details of the Property to be sold LOT: 2. Land measuring total 25 Maria (775.72 Sq. Yards or 1 Kanal 5 Marle)situated at Village Tangail, Sub Tehsil Mullana, Tehsil Barara, District Ambala, comprised as follows as per Jamabandi for the Year 2012-13. Owned by Sh. Narinder Singh S/o Bachan Singh vide Transfer Deed No. 1737 dated

14.03.2016 and Mutation no. 1158 Land measuring 2 Marlei.e 2/107 of total land measuring 5 Kanal 7 Marle comprised in Khewat No. 51/65-66, Khasra No

Land measuring 6 Martei.e 6/144 of total land measuring 7 Kanal 4 Marte comprised in Khasra No. 27//13). and measuring 6 Marlei.e 6/158 of total land measuring 7 Kanal 18 Marle comprised in Khasra No. 27//14),

and measuring 7 Marlei.e 7/208 of total land measuring 10 Kanal 8 Marle comprised in Khewat No. 227/280, Khasra No. 27//12, 18/2, Kite 2), Land measuring 1 Marla i.e 1/74 of total land measuring 3 Kanal 14 Marle comprised in Khewat No. 228/281, Khasra No. 27//15). Land measuring 3 Marie i.e 3/72 of total land measuring 3 Kanal 12 Marie comprised in Khewat No. 302/372, Khasra No. 27//20-1). Bounded by: East-Plot No. 8, West- Land of Jaswant Singh, North- Road, South- Plot No. 1234. CERSAI Id- Security Interest Id - 400075025146. Asset Id

District Ambala. Bounded by: East-Bhuja 93 Feet, West-Bhuja 93 Feet, Rasta 22 Feet, North-Bhuja 44 Feet, Others, South-Bhuja 44 Feet, Rasta 22

200076535900. (Type of Possession: Physical Possession) 1. Mr. Bhumi Chand S/o Bai Singh, House No. 130, Vaishali Mr. Bhumi

Enclave, Baltana, Zirakpur, District SAS Nagar - 140604. 2. Mrs. Chand Anu Lata W/o Bhumi Chand, House No. 130, Vaishali Enclave, Baltana, Zirakpur, District SAS Nagar - 140604. Details of the Property to be sold Commercial Plot No. 08 measuring 31 Sq. Yards on 17.11.2022 together with further interest w.e.f. belonging to Sh. Bhumi Chand S/o Sh. Bai Singh, situated at Vaishali Enclave- 2, Baltana, 18.11.2022.

Zirakpur comprising of land measuring 31 Sq. Yards, i.e 12 Biswasi (i.e. 12/2720 share out of the total rakba of land measuring 6 Bigha 16 Biswa) comprising in Khata No. 29/138, Khasra No. 685/4(0-19), 686/2(2-10), 687/7(0-1), 688/1(1-1), 1229/689/3(1-9), 1230-31/690/2(0-10). 1232/691/3(0-4), 1314/132-33/691/2(0-2), 1234-35/692 (0-0), Kite-9 as per jamabandi for the year 2014-15, situated at Hadbast No. 47, Village Baltana, Tehsil Zirakpur, District SAS Nagar (Mohali) vide Registered Sale Deed No. 3198 dated 04.08.2016 and Mutation No. 26472 dated 16.08.2016. Bounded by: North - Harmilap Nagar Phase 3, South - Common Passage, East - Plot No. 9, West - Plot No. 7 (Type of Possession: Symbolic Possession). 14 Mr. Bhumi Chand S/o Bai Singh, House No. 130, Vaishali

| 17. | Mr. Bhumi Chand | Enclave, Balt | ana, Zirakpur | District S | AS Nag | ar - 140604 | . 2. Mr |
|-------|-----------------------|-----------------|---------------|------------------|------------|----------------------|-------------|
| Balta | na, Zirakpur, Distric | | | TOWN TO CONTRACT | encompanie | 17 500 CONTRACTOR (I | ANVENIENCE. |
| Det | tails of the Prope | erty to be sold | Residential | House N | No. 130, | measuring | 53 S |

Yards i.e. 1 Bigha 1 Biswasi (i.e.21/2760 share out of total rakba of land 6 Bigha 18 Biswasi w.e.f. 18.11.2022. situated at Village Baltana, Sub Tehsil Zirakpur, comprising in Khewat/Khautoni No. No. 26/136, Khasra No. 687/3(1-12), 688/3 (0-19) 1229/689/4(0-6), 1314/1233/691/1(0-7), 1318/694(1-0), 1316(693(1-0), 1320/695(1-0), 1234-35/692/1(0-14), Kite- 8, total area measuring 53 Sq. Yards, situated at Hadbast No. 47, Ram Vihar Village Baltana, Sub-Tehsil, Zirakpur, District SAS Nagar (Mohali) owned by Smt. Anu Lata @ Arun Lata W/o Sh. Bhume Chand vide Registered Sale Deed No. 8351 dated 11.03,2008 and Mutation No. 18308 dated 04.04.2008, Bounded by: North-Road, South-Others Property, East-Plot No. 129, West-House No. 131. (Type of Possession: Symbolic Possession).

1. Mr Gurwinder Singh S/o Amreek Singh (Borrower), Flat

Mr. Gurwinder

No. 301, Block Q, Jalwayu Tower, Sector 125, Kharar, District | Rs. 25,71,822.45 (Rupees | Rs. 2,00,000/-SAS Nagar, Punjab Pin Code - 140603. 2. Mrs. Sarabjeet Twenty Five Lacs Seventy One Thousand Eight Hundred Kaur W/o Gurwinder Singh (Co-Borrower) Flat No. 301, Block Q, Jalwayu Tower, Twenty Two and Paise Forty Five) as on 02.01.2019 Sector 125, Kharar, District SAS Nagar, Punjab, Pin Code - 140603. 3. Mr. Nirmal together with further interest w.e.f. 03.01.2019. Kumar Thakur S/o Inder Lal (Guarantor) House No. 901, Phase 80, Mohali, District SAS Nagar, Punjab. Pin Code - 160049.

02.01.2019 Rs. 20,00,000/-

17.11.2022

Rs. 20,33,841.71

17.11.2022

Rs. 22,05,458,71

Forty Nine Thousand Nine Hundred Ninety One and

LOT:1

Rs. 15,50,000/-

Rs. 1,55,000/-

Rs. 1,55,000/-

Rs. 1,44,000/-

Rs. 14,30,000/-

Rs. 14,70,000/-

Rs. 1,47,000/-

LOT:9

LOT: 10

Rs. 14,40,000/-

Rs. 1,44,000/-

Rs. 14,40,000/-

(Rupees Twenty Lacs Thirty Three Thousand Eight

Hundred Forty One and Paise Seventy One Only) as

Rupees Twenty Two Lacs Five Thousand Four

Hundred Fifty Eight and Paisa Seventy One Only)

as on 17.11.2022 together with further interest

Details of the Property to be sold Residential House (2nd Floor), Measuring 0-1-1/5 marlas (total plot area 108 sq. yards, share 1/3 i.e. 36 sq. yards), khata no. 22/22, khasra no. 5//27/1/2/2 (2-13), 27/2 (1-1), 7//4 (7-2), 6/1 (6-13), 7/1 (7-8), 7/2 (0-12), 14 (8-0), 15/1/1 (0-16), Kite 8 Rakba 34 Kanal 5 Marlas, Share 12/6850 I.E. 0-1-1/5 Marlas, Vaka Rakba Mundi Kharar No. 185, Tehsil Kharar, District Sas Nagar (Mohali) House No. 25C. 2nd Floor, Chirag Enclave, Near Mata Guiri Nagar, Mundi Kharar, Tehsil Kharar, District Sas Nagar (Mohali), Owned by Smt Sarabjeet Kaur W/o Gurwinder Singh And Sh. Gurwinder Singh S/o Amreek Singh Vide Sale Deed No. 6378 dated 18.10.2016 in the office of sub registrar Kharar, Bounded By : East: House No. 24, West: House No. 26, North: Road 35 Feet, South: Park, CERSAI ID: Asset Id 200013902642, Security Interest Id: 400013932098, (Type of Possession: Symbolic Possession)

19. M/s Mahavir Matcon Borrower : A. M/s Mahavir Matcon Pvt. Ltd. through its Directors Mahavir Singh S/o Girvar Singh and Rambhool Singh Rs. 3,16,49,991.36 (Rupees Three Crore Sixteen Lacs S/o Sh. Girvar Singh, Office Address: SCO-14, 1 st floor, Swastik Vihar, Mansa Devi Complex, Sector-5, Panchkula, Haryana, PIN- 134114. ADD: House No. 555,

Paisa Thirty Six Only) as on 31.03.2021 together with further interest, cost and expenses w.e.f. 01.04.2021. B-2, Shiv Colony, Bitna Road, Pinjore, Distt-Panchkula, (Haryana). Guarantor/Mortgagor: B. Mr. Mahavir Singh S/o Girvar Singh, ADD: House No. 555, B-2, Shiv Colony, Bitna Road, Pinjore, Distt-Panchkula (Haryana), PIN CODE: 134102. C. Mr. Rambhool Singh S/o Girvar Singh, ADD: House No. 555, B-2, Shiv Colony, Bitna Road, Pinjore, Distt- Panchkuta, (Haryana). PIN CODE: 134102. D Smt. Reshma Devi W/o Mahavir Singh ADD: House No. 555, B-2, Shiv Colony, Bitna Road, Pinjore, Distt-Panchkula, (Haryana). PIN CODE: 134102, E. Smt. Kavita Panchal W/o Rambhool Singh, ADD: House No. 555, B-2, Shiv Colony, Bitna Road, Pinjore, Distt- Panchkula, (Haryana). F. Mr. Roshan La S/o Kali Ram, ADD: House No. 105, B-2, Shiv Colony, Bitna Road, Pinjore, Distt-Panchkula, (Haryana), PIN CODE: 134102.

Details of the Property to be sold LOT: 1. Open Plot with sale deed no-3903 dated 03.01.2019 belonging to/ in the name of Mrs. Kavita Panchal w/o Sh. Rambhool Singh (Owner of the Property), situated at village Vasudevpura, Tehsil- Kalka, District- Panchkula comprised in Khasra no- 114(141-17) its 15/56740 share which is equal to 15 biswasi and khasara no- 252/165(693-4) its 125/277280 share which is equal to 6 biswa 5 biswasi. Total land: 7 Biswa situated at

Village Vasudevpura, Tehsil Kalka, District-Panchkula ADMEASURING 07 Biswa i.e. 350 square yards SITUATED AT Village Vasudevpura, Tehsil-Kalka, District-Panchkula, Haryana (Bank's lien created vide Mutation No. 766 dated 10.12.2019 and CERSAI Registration Id: 200036405003) and as per valuation report dated 15.03.2019 of Parkash Singh Baweja, bounded by : East: Rasta/Passage, West: Plot of Ramesh Chander, North: Front Rasta/Passage, South: Plot of Reshma Devi. (Type of Possession: Physical Possession). LOT:2 LOT: 2. Open Plot with sale deed no-3902 dated 03.01.2019 belonging to/ in the name of Mrs. Kavita Panchal W/o Sh. Rambhool Rs. 15,50,000/-

Singh (Owner of the Property), Situated at Village Vasudevpura, Tehsil-Kalka, District-Panchkula comprised in khasra no-114(141-17) its 16/56740 share which is equal to 16 Biswasi & Khasra no- 252/165(693-4) its 124/277280 share which is equal to 6 biswa 4 biswasi. Total land: 7 biswa situated at Village Vasudevpura, Tehsil Kalka, district-Panchkula ADMEASURING 07 Biswa i.e. 350 square yards SITUATED AT Village Vasudevpura, Tehsil- Kalka, District Panchkula, Haryana

(Bank's lien created vide Mutation No. 766 dated 10.12.2019 and CERSAI Registration Id: 200036405692) and as per valuation report dated 15.03.2019 of Parkash Singh Baweja, bounded by : East: Back side Rasta/Passage, West: Front Rasta/Passage, North: Plot of Ramesh Gupta, South: Plot of Reshma Devi. (Type of Possession: Physical Possession). LOT:3 LOT: 3. Open Plot with sale deed no-3845 dated 28.12.2018, belonging to/ in the name of Mr. Mahavir Singh s/o Sh. Girvar Rs. 14,40,000/-

Singh (Owner of the Property), Situated at Vasudevpura, Tehsil-Kalka, District-Panchkula comprised in khasra no- 114(141-17) its 4/56740 share which is equal to 4 biswasi & Khasra no- 252/165(693-4) its 136/277280 share which is equal to 6 biswa 16 biswasi, Total land: 7 Biswa situated at Village-Vasudevpura, Tehsil-Kalka, District-Panchkula ADMEASURING 7 Biswa i.e. 350 square yards SITUATED AT Vasudevpura, Tehsil- Kalka, District- Panchkula, Haryana (Bank's lien created vide Mutation No. 766 dated 10.12.2019 and CERSAl Registration Id: 2000364006147) and as per valuation report dated 12.03.2019 of Pritpal Chhabra, bounded by : East Rasta/Passage, West: Plot of Reshma Devi, North: Other property, South: Other property. (Type of Possession: Physical Possession).

LOT:4 LOT: 4. Open Plot with sale deed no-3775 dated 26.12.2018, belonging to/ in the name of Mrs. Reshma Devi w/o Sh. Mahavir Singh (Owner of the Property), Situated at Village Vasudevpura, Tehsil-Kalka, District-Panchkula comprised in Hadbast No. 151. Rs. 14,40,000/-Khasra No- 114(141-17) its 4/56740 share which is equal to 4 biswasi & khasra no-252/165(693-4) its 136/277280 share which is Rs. 1,44,000/-ADMEASURING 07 Biswa i.e. 350 square yards Situated at Village Vasudevpura, Tehsil-Kalka, District-Panchkula (Bank's lien created vide Mutation No. 766

equal to 6 biswa 16 biswasi, total land: 7 biswa situated at Village- Vasudevpura, Tehsil- Kalka, District- Panchkula, dated 10.12.2019 and CERSAl Registration Id: 200036406810) & as per valuation report dated 12.03.2019 of Pritpal Chhabra, bounded by : East: Rasta/Passage, West: Rasta/Passage, North: Plotof Reshma Devi, South: Plotof Kavita Panchal. (Type of Possession: Physical Possession). LOT:5 LOT: 5, Open Plot with sale deed no-3571 dated 11.12.2018, belonging to/ in the name of Mrs Reshma Devi w/o Sh. Mahavir Singh (Owner of the Property), situated at Village Vasudevpura, Tehsil- Kalka, District- Panchkula Rs. 14,40,000/-

comprised in Hadbast No. 151, Khasra No-114(141-17) its 4/56740 share which is equal to 4 biswasi & Khasra no-Rs. 1,44,000/-252/165(693-4) its 136/277280 share which is equal to 6 biswa 16 biswasi, Total: 7 Biswa situated at Village-Vasudevpura, Tehsil- Kalka, District- Panchkula ADMEASURING 07 Biswa i.e. 350 square yards SITUATED AT Village Vasudevpura, Tehsil-

Kalka, District-Panchkula (Bank's lien created vide Mutation No. 766 dated 10.12.2019 and CERSAI Registration Id: 200036423419) & as per valuation report dated 12.03.2019 of Pritpal Chhabra bounded by :East: Rasta/Passage, West: Rasta/Passage, North: Plot of Reshma Devi, South: Plot of Reshma Devi. (Type of Possession: Physical Possession). LOT: 6

LOT: 6. Open Plot with sale deed no-3529 dated 07.12.2018, belonging to/ in the name of Mrs Reshma Devi w/o Sh. Mahavir Singh (Owner of the Property), Situated at Village Vasudevpura, Tehsil-Kalka, District-Panchkula comprised in Hadbast No. 151, khasra no-114(141-17) its 2/56740 share which is equal to 2 biswasi, Khasra no-195(75-0) its 59/30000 share which is equal to 2 biswa 19 biswasi, khasra no-169(5-0), 167(18-9), 168(12-13), 169(14-0), 170(1-2), 171(11-16) pieces 6 rakhba 63 bighaits 77/25200 share which is equal to 3 biswa 17 biswasi & Khasra no-77(0-2), 13(3-1) pieces 2 rakba 3 bigha 3 biswaits 2/1260 share which is equal to 2 biswasi. Total land: 7 biswa situated at Village- Vasudevpura, Tehsii- Kalka, District- Panchkula ADMEASURING 07 Biswa i.e. 350 square yards

Rs. 1,43,000/-SITUATED AT Village Vasudevpura, Tehsil- Kalka, District- Panchkula (Bank's lien created vide Mutation No. 766 dated 10.12.2019 and CERSAI Registration ld: 200036423573) and as per valuation report dated 12.03.2019 of Pripal Chhabra, banks valuer bounded by : East: Other land/property, West: Rasta/Passage, North: Other land/property, South: Plot of Ram Pal. (Type of Possession: Physical Possession). LOT:7

LOT: 7. Open Plot with sale deed no-3572 dated 11.12.2018, belonging to/ in the name of Mrs Reshma Devi w/o Sh. Mahavir Singh (Owner of the Property), situated at Village Vasudevpura, Tehsil- Kalka, District- Panchkula comprised in Hadbast No. 151, Khasra No-114(141-17) its 20/56740 share which is equal to 1 biswa & Khasra no-252/165(693-4) its 120/277280 share which is equal to 6 biswa, Total: 7 Biswa situated at Village- Vasudevpura, Tehsil-Kalka, District-Panchkula ADMEASURING 07 Biswa i.e. 350 square yards SITUATED AT Village Vasudevpura, Tehsil-Kalka, District-Panchkula (Bank's lien created vide Mutation No. 766 dated 10.12.2019 and CERSAI Registration Id: 200036423729) and as per valuation

report dated 12.03.2019 of Pripal Chhabra, banks valuer bounded by : East: Rasta/Passage, West: Rasta/Passage, North: Plot of Reshma Devi South: Rasta/Passage. (Type of Possession: Physical Possession). LOT:8 LOT; 8, Open Plot with sale deed no-3573 dated 11,12.2018, belonging to/ in the name of Mrs. Reshma Devi w/o Sh. Mahavir Singh (Owner of the Property), Situated at Village Vasudevpura, Tehsil- Kalka, District- Panchkula comprised in Hadbast No. 151, Khasra No-Rs. 14,40,000/-Rs. 1,44,000/-

114(141-17) its 20/56740 share which is equal to 1 biswa & Khasra no-252/165(693-4) its 120/277280 share which is equal to 6 biswa, Total: 7 Biswa situated at Village- Vasudevpura, Tehsil- Kalka, District- Panchkula ADMEASURING 07 Biswa i.e. 350 square yards SITUATED AT Village Vasudevpura, Tehsil- Kalka, District- Panchkula (Bank's lien created vide Mutation No. 766 dated 10.12.2019 and CERSAI Registration Id: 200036423882) and as per valuation report dated 12.03.2019 of Pripal Chhabra, banks valuer bounded by : East: Rasta/Passage, West: Rasta/Passage, North: Plot of Jeetu Ram, South: Plot of Reshma Devi. (Type of Possession: Physical Possession).

LOT: 9. Open Plot with sale deed no-3776 dated 26.12.2018, belonging to/ in the name of Mrs. Reshma Devi w/o Sh. Mahavir Singh (Owner of the Property), situated at Village Vasudevpura, Tehsil- Kalka, District- Panchkula comprised in Hadbast No. 151, Khasra No-114(141-17) its 4/56740 share which is equal to 4 biswasi & Khasra no-252/165(693-4) its 136/277280 share which is equal to 6 biswa 16 biswasi, Total: 7 Biswa i.e. 350 square yards

Rs. 1,44,000/situated at Village- Vasudevpura, Tehsil- Kalka, District- Panchkula ADMEASURING 07 SITUATED AT Village Vasudevpura, Tehsil- Kalka, District- Panchkula (Bank's lien created vide Mutation No. 766 dated 10.12.2019 and CERSAI Registration Id: 200036424032) and as per valuation report dated 12.03.2019 of Pripal Chhabra, banks valuer bounded by : East: Rasta/Passage, West: Rasta/Passage, North: Plot of Reshma Devi, South: Plot of Kavita Panchal. (Type of Possession: Physical Possession).

LOT: 10. Open Plot with sale deed no-3528 dated 07.12.2018, belonging to/ in the name of Mrs Reshma Devi W/o Sh. Mahavir Singh (Owner of the Property), situated at Village Vasudevpura, Tehsil- Kalka, District- Panchkula comprised in Hadbast No. 151, Khasra No-114(141-17) its 20/56740 share which is equal to 1 biswa & Khasra no- 252/165(693-4) its 120/277280 share which is equal to 6 biswa, Total: 7 Biswa situated at Village- Vasudevpura, Tehsil- Kalka, District-Panchkula ADMEASURING 07 Biswa i.e. 350 square yards SITUATED AT Village Vasudevpura, Tehsil-Kalka, District-(Type of Possession : Symbolic P Panchkula (Bank's lien created vide Mutation No. 766 dated 10.12.2019 and CERSAI Registration Id: 20006424144) and as per valuation report dated

12.03.2019 of Pripal Chhabra, banks valuer bounded by :East: Plot of Rekha, West: Rasta/Passage, North: Plot of Rampal, South: Plot of Kavita Panchal. (Type of Possession: Physical Possession). For detailed terms and conditions of the sale, please refer to the link provided on Secured Creditor's website i.e. www.unionbankofindia.co.in and website: https://ebkray.in In case of problem related to EMD transfer/EMD refund or any issue related to Finance & account, bidders can

directly contact the help desk no. 8291220220 & email ID support.ebkray@psballiance.com. The contact details are also provided in the help desk menu of the login page of the link: https://ebkray.in For Registration and Login and Bidding Rules visit https://ebkray.in

STATUTORY 15 DAYS SALE NOTICE UNDER RULE 8(6)/Rule 9(1) OF STATUTORY INTEREST (ENFORCEMENT) RULES 2002 This may also be treated as notice u/r 6(2), 8(6) & 9(1) of Security Interest (Enforcement) Rules, 2002 to the borrower/s, guarantor/s &

Mortgagor/s of the said loan about the holding of E-Auction Sale on the above mentioned date.

Shrevans INDUSTRIES LIMITED

CIN: L17115PB1979PLC003994, Regd. Office: Village Bholapur, P.O. Sahabana, Chandigarh Road, Ludhiana -141123, Punjab Tel: 98761-00948, Mail Id: cs@shreyansgroup.com Website: www.shreyansgroup.com

NOTICE OF POSTAL BALLOT

Notice is hereby given to the members pursuant to the provisions of Section 110 and Section 108 of the Companies Act, 2013 and the Companies (Management and Administration) Rules, 2014 read with the General Circular No. 09/2023 dated September 25, 2023 and other relevant circulars issued by the Ministry of Corporate Affairs from time to time and SEBI (Listing Obligations and Disclosure Requirements) Regulations, 2015, that the special resolution as set out in the notice of postal ballot dated 5th August 2024 is proposed for approval of the members through remote e-voting process only.

In compliance with the MCA Circulars, the company has sent the postal ballot notice along with relevant explanatory statement and evoting instructions on 6th September 2024 only through electronic mode to all the members whose e-mail addresses are registered with the Company's Registrar and Transfer Agent or with the Depository Participants as on Friday, 30th August 2024 ("Cut-off Date"). A person who is not a member as on the cut-off date should treat this Notice for information purposes only. Members who have not yet registered their email addresses are requested to get their email addresses registered with the Company. The Company has engaged the services of Central Depository

Services (India) Limited (CDSL), as the authorized agency to enable Members to cast their votes electronically. The e-voting shall commence on Monday, 9th September 2024 at 9.00 A.M. and end on Tuesday, 8th October 2024 at 5.00 P.M. Members holding shares either in physical form or in dematerialized form as on the cut-off date of 30th August 2024, may cast their vote electronically. The e-voting module shall be disabled by CDSL for voting thereafter.

The aforesaid Postal Ballot Notice including e-voting instructions is available on website of the Company at www.shreyansgroup.com and websites of Stock Exchanges i.e. BSE Ltd. at www.bseindia.com and National Stock Exchange of India Ltd. at www.nseindia.com and website of CDSL at www.evotingindia.com.

The results of the Postal Ballot (through remote e-voting) will be announced on/before 10th October 2024. The results along with the Scrutinizer's Report will be available on the Company's website www.shreyansgroup.com and will be forwarded to the Stock Exchanges where the Company's shares are listed, Central Depositories Services (India) Limited (CDSL), engaged by the Company for facilitating e-voting.

Any query or grievances pertaining to e-voting should be addressed to the Company Secretary at the above-mentioned email id and/or address. By order of the Board

> For Shreyans Industries Limited Parminder Singh

> > Company Secretary

ACS 43115

Date: 07.09.2024 Place: Ludhiana



TAC Infosec Limited (Formerly known as TAC Infosec Private Limited) CIN: L72900PB2016PLC045575

Reg. Office: Registered Office is 08th Floor, Plot No. C-203, Industrial Focal Point, Phase 8B, Mohali, Punjab -160055, Punjab, India Ph. +91 99888 50821, Email:- company.secretary@tacsecurity.com

NOTICE OF THE 8TH ANNUAL GENERAL MEETING OF THE COMPANY AND E-VOTING: NOTICE is hereby given that the 8th (Eighth) Annual General Meeting (AGM) of the

Members of TAC Infosec Limited ("the Company" or "TAC") will be held on Monday, September 30, 2024 at 04:00 P.M. IST through Video Conferencing ("VC") / Other Audio Visual Means ("OAVM") to transact the Businesses as set out in the notice of 8thAGM. In accordance with the General Circular No. 14/2020 dated April 08, 2020, Circular No.

17/2020 dated April 13, 2020 and Circular No. 20/2020 dated May 05, 2020 and Circular No. 02/2021 dated January 13, 2021 and Circular No. 21/2021 dated December 14, 2021 and 02/2022 dated May 05, 2022, 10/2022 dated December 28, 2022 and latest being 09/2023 dated September 25, 2023 ("MCA Circulars") and Circular no. SEBI/HO/CFD/CMD1/CIR/P/2020/79 dated May 12, 2020 Circular No. SEBI/HO/CFD/CMD2/CIR/P/2021/11 dated January 15, 2021, Circular No. SEBI/HO/CFD/ CMD2/CIR/P/2022/62 dated May 13, 2022, SEBI/ HO/CRD/PoD-2/P/CIR/2023/4 dated January 05, 2023 and Circular No. SEBI/HO/CFD/CFD-PoD-2/P/ CIR/2023/167 dated October 07, 2023 issued by the Securities Exchange Board of India ("SEBI Circular") the Notice of AGM along with Annual Report 2023-24 has been sent through electronic mode only to those Members whose email addresses are registered with the Company/ Depositories. Member may note that Notice and Annual Report 2023-24 will be uploaded on the website of the Company at www.tacsecurity.com, website of National Stock Exchange of India (NSE) Limited at www.nseindia.com and website of National Securities Depository Limited (NSDL) i.e. www.evoting.nsdl.com

In light of the MCA Circulars, the shareholders whether holding equity shares in Demat form and who have not submitted their email addresses and in consequence to whom the notice of 8th AGM and Annual Report 2023-24 could not be serviced, may temporarily get their e-mail addresses registered by following the procedure given below:

- 1. In case shares are held in physical mode, please provide Folio No., Name of shareholder, scanned copy of the share certificate (front and back), PAN (self-attested scanned copy of PAN card), AADHAR (self-attested scanned copy of Aadhar Card) by email to company.secretary@tacsecurity.com.
- In case shares are held in DEMAT mode, please provide DPID-CLID (16 digit DPID + CLID or 16 digit beneficiary ID), Name, client master or copy of Consolidated Account statement, PAN (self-attested scanned copy of PAN card), AADHAR (self-attested scanned copy of Aadhar Card) to company.secretary@tacsecurity.com.
- Alternatively member may send an e-mail request to evoting@nsdl.com for obtaining User ID and Password by proving the details mentioned in Point (1) or (2) as the case

Post successful registration of the e-mail address, the shareholder would get the user-id and the password to enable e-voting for 8thAGM. In case of any queries, shareholder may write to the Company at

company.secretary@tacsecurity.com. Shareholders are requested to register/ update their Email Ids with their Depository Participant(s) with whom they maintain their DEMAT accounts if shares are held in dematerialized mode by submitting the requisite documents. There being no physical shareholders in the Company, the Register of members and share transfer books of the Company is not closed. Members whose names are recorded in the Register of Members or in the Register of Beneficial Owners maintained by the Depositories as on Monday, September 23, 2024 ("Cut-off date"), shall only be entitled to avail the facility of remote e-voting as well as e-voting in the Annual General Meeting. Pursuant to the provisions of Section 108 of the Companies Act, 2013 read with Rules

made thereunder (as amended) and Regulation 44 of SEBI (LODR) Regulations, 2015 (as amended) and above mentioned MCA Circulars, the Company is providing facility of remote e-voting and e-voting on the date of the AGM to its Members in respect of the businesses to be transacted at the AGM. For this purpose, the Company has entered into an agreement with NSDL for facilitating voting through electronic means The remote e-voting will commence on 9:00 A.M. on Friday, September 27, 2024 and will

end on 5:00 P.M. on Sunday. September 29, 2024. During this period, the members of the Company holding shares as on Cut-off date may cast their vote electronically (Remote E-Voting). Members may note that a) the remote e-voting module shall be disabled by NSDL after the aforesaid date and time for voting and once the vote on a resolution is cast by the member, the member shall not be allowed to change it subsequently; b) the facility of evoting shall be made available at the 8th AGM; and c) the members who have cast their vote by remote e-voting prior to the 8thAGM may also attend the 8thAGM but shall not be entitled to cast their vote again. Detailed procedure for remote e-voting/ e-voting is provided in the Notice of the 8thAnnual General Meeting. Any person, who acquires shares of the Company and become member of the Company

after dispatch of the Notice of AGM and holding shares as on the cut-off date i.e. Monday, September 23, 2024, may obtain the login ID and password by sending a request at evoting@nsdl.com or company.secretary@tacsecurity.com .However, if you are already registered with NSDL for remote e-voting then you can use your existing user ID and password for casting your vote. If you forgot your password, you can reset your password by using "Forgot Password" option available on www.evoting.nsdl.com. In case of any queries for e-voting, you may refer the Frequently Asked Questions (FAQs)

for Shareholders and e-voting user manual for Shareholders available at the download section of www.evoting.nsdl.com or call on toll free no.: 1800-222-990 or send a request at evoting@nsdl.com. Members may also contact the Company Secretary of the Company at the corporate office of the Company or may write an e-mail to company.secretary@tacsecurity.com or may call on 0288-2710708 for any further clarification. MEMBERS CAN ATTEND AND PARTICIPATE IN THE ANNUAL GENERAL MEETING

THROUGH VC/OAVM FACILITY. THE INSTRUCTIONS FOR JOINING THE ANNUAL GENERAL MEETING THROUGH VC/OAVM ARE PROVIDED IN THE NOTICE OF THE ANNUAL GENERAL MEETING. IN CASE THE SHAREHOLDERS/MEMBERS HAVE ANY QUERIES OR ISSUES REGARDING PARTICIPATION IN THE AGM, YOU CAN WRITE AN EMAIL TO EVOTING@NSDL.COM OR CALL US: - TEL: 1800-222-990. MEMBERS ATTENDING THE MEETING THROUGH VC/OAVM SHALL BE COUNTED FOR THE PURPOSES OF RECKONING THE QUORUM UNDER SECTION 103 OF THE COMPANIES ACT, 2013 For, Tac Infosec Limited

Trishneet Arora Chairman & Executive Director & CEO DIN: 07567604

NOTICE OF THE 51ST ANNUAL GENERAL MEETING (AGM), **BOOK CLOSURE AND E-VOTING INFORMATION**

Notice is hereby given that the 51st Annual General Meeting (AGM) of the Shareholders of Garg Furnace Limited will be held on Monday, 30th September, 2024 at 01:00 P.M. at the registered office of the Company at Kanganwal Road, V.P.O Jugiana, G.T Road, Ludhiana-141120 (Punjab) to transact the Ordinary and Special business, as set out in the Notice of 51st AGM.

n compliance with relevant circulars issued by Ministry of Corporate Affairs and he Securities and Exchange Board of India, the Notice convening the 51st AGM and the Annual Report of the Company for the financial year 2023-2024 is sent through electronic mode on 07th September, 2024 to all the Members whose email addresses are registered with the Company/Company's Registrar and Transfer Agent i.e. Skyline Financials Services Private Limited/ Depository Participant(s) of the Company and the same are also available on the website of the company at http://www.gargfurnacelimited.com and the said notice is also available at the CDSL's website www.evotingindia.com. NOTICE is also hereby given pursuant to the provisions of Section 91 of the

Companies Act, 2013 read with rules made thereunder and Regulation 42 of

the SEBI (Listing Obligations and Disclosure Requirements) Regulations, 2015, that the Register of Members and the Share Transfer Books of the Company will remain closed from Tuesday, September 24th, 2024 to Friday, September 30th, 2024 (both days inclusive) for the purpose of 51st AGM. Remote E-Voting: In compliance with section 108 of the Companies Act, 2013 read with Rule 20 of the Companies (Management and Administration) Rules. 2014 as amended from time to time and Regulation 44 of the SEBI (Listing Obligations and Disclosure Requirements) Regulations, 2015, the Company is pleased to provide E-voting facility to its Members enabling them to cast their vote electronically for all the resolutions as set out in the Notice of AGM through electronic voting system

The details are required to be given under the act and rules made thereunder are The members of the Company holding shares as on cut-off date i.e. Monday. 23rd September, 2024 (EOD) shall be entitled to cast their vote electronically according to instructions mentioned in Notice of AGM and at the AGM, if not

remote e-voting) of Central Depository Services (India) Limited (CDSL). The

EVSN (E-voting sequence number) is allotted to company by CDSL is 240829063.

exercised electronically. The remote e-voting shall commence on Friday, 27th September, 2024 at 9:00 A.M. (IST) and it will end on Sunday, 29th September, 2024 at 5:00 P.M (IST). The e-voting module shall be disabled by CDSL for voting thereafter and Members will not be allowed to vote electronically beyond the said date and time and once the vote on a resolution is cast by a member, he/she shall not be allowed to change it subsequently. The voting rights of the shareholders (for voting through remote e-voting or

through Ballot Form or by Poll paper at the Meeting) shall be in proportion to their share of the paid-up equity share capital of the Company as on 23rd September, 2024 ("Cut-Off Date"). A person whose name is recorded in the Register of Members or in the Register of Beneficial Owners maintained by the Depositories as on the cut-off date only shall be entitled to avail the facility of remote e-voting, voting through Ballot Form as well as voting at the AGM. iv. Any person who acquires Share(s) of the Company and become a Member

of the Company after the dispatch of the AGM Notice and holds shares as on the cut-off date, i.e. 23rd September, 2024, may follow the same instructions as mentioned in the Notice of AGM or may obtain the User ID and password by sending a request at helpdesk.evoting@cdslindia.com The facility for voting through Ballot paper shall be made available at the

AGM. Members attending the Meeting, who have not already cast their vote by remote e-voting shall be able to exercise their right at the Meeting. A member may participate in the AGM even after exercising his right to vote through remote e-voting but shall not be allowed to vote again at the AGM. vi. In case of any queries or issues regarding e-voting, members may refer the

Frequently Asked Questions ("FAQs") and e-voting manual available at www. evotingindia.com under help section or address all the grievances connected with the facility for voting by electronic means to Mr. Rakesh Dalvi having address i.e. Central Depository Services (India) Limited (CDSL), A Wing, 25th Floor, Marathon Futurex, Mafatlal Mill Compounds, N M Joshi Marg, Lower Parel (East), Mumbai - 400013 or send an email to helpdesk.evoting@ cdslindia.com or call 1800225533 or contact Ms. Pooja Damir Miglani, Secretarial Auditor of the Company, Kanganwal Road, V.P.O Jugiana, G. Road, Ludhiana-141120 (Punjab) at Tel. No.: 0161-4692400, Fax No.: +91-161-2512285, Email:gargfurnace@yahoo.com.

> By order of the Board of Directors For Garg Furnace Limited

Place: Ludhiana. Puniab Date: September 07, 2024 (Devinder Garg) Managing Director

OFFICE OF THE RECOVERY OFFICER-I/II DEBTS RECOVERY TRIBUNAL CHANDIGARH-(DRT 1)

2nd Floor, SCO 33-34-35, Sector-17A, Chandigarh DEMAND NOTICE

NOTICE UNDER SECTIONS 25 TO 28 OF THE RECOVERY

OF DEBTS & BANKRUPTCY ACT, 1993 AND RULE 2 OF SECOND SCHEDULE TO THE INCOME TAX ACT, 1961. Dated: 20.08.2024 RC/178/2023

(PUBLICATION NOTICE) **PUNJAB NATIONAL BANK**

M/S P S SETH AND SONS JEWELLERS PVT. LTD.

(CD 1) M/s PS Seth and Sons Jewellers Pvt. Ltd., Having its registered office At 32A, CEE TEE Mall Road, Near Ebony Amritsar, (Punjab) through its Directors Sh. Pradeep Seth, Sh. Sandeep Seth and Smt. Ridhi Seth (Defendant No. 2 to 4 herein) Police Station, Civil Lines, Amritsar-143001. (CD 2), Sh. Pradeep Seth S/o Sh. Hira Lal Seth, Director M/s P S

Seth & Sons Jewellers Pvt. Ltd., R/o 32A, CEE TEE Mall Road. Near Ebony Amritsar, Punjab-143001. Also At: - 2nd Address: R/o 306-A, Green Avenue.

(CD 3) Sh. Sandeep Seth S/o Sh. Pradeep Seth, Director M/s P S

Seth & Sons Jewellers Pvt. Ltd., R/o 32A, CEE TEE Mall Road. Near Ebony Amritsar, Punjab-143001. Also At: - 2nd Address: R/o 306-A, Green Avenue.

(CD 4) Smt. Ridhi Seth W/o Sh. Sandeep Seth, Director M/s P S

Seth & Sons Jewellers Pvt. Ltd., R/o 32A, CEE TEE Mall Road. Near Ebony Amritsar, Punjab-143001. Also At: - 2nd Address: R/o 306-A, Green Avenue. (CD 5) Sh. Kunal Seth S/o Sh. Harish Seth, R/o E-467, Ranjit

(CD 6) Sh. Harish Seth S/o Sh. Gopal Dass, R/o E-467, Ranjit Avenue, Amritsar, Punjab-143001. (CD-7) Smt. Preeti Seth W/o Sh. Pardeep Seth, R/o 306-A, Green

Avenue, Amritsar, Punjab-143001.

Avenue, Amritsar, Punjab-143001. (CD 8) Smt. Sukeshni Bhagat W/o Late Ramesh Kumar Bhagat,

R/o 24, Model Town, Jalandhar, Punjab-143001. (CD 9) Smt. Payal Bhagat W/o Sh. Gagan Bhagat, R/o 24, Model Town, Jalandhar, Punjab-143001.

(CD 10) Sh. Gagan Bhagat S/o Late Ramesh Kumar Bhagat, R/o 24, Model Town, Jalandhar, Punjab-143001.

(CD 11) Late Sh. Ramesh Kumar Bhagat S/o Sh. Bindraban Bhagat Since Deceased through its Legal Heirs :-Legal: 1. Smt. Sukesh Bhagat W/o Late Ramesh Kumar Bhagat,

R/o 24, Model Town, Jalandhar, Punjab-143001. Legal: 2. Sh. Gagan Bhagat S/o Late Ramesh Kumar Bhagat, R/o 24, Model Town, Jalandhar, Punjab-143001.

Legal: 3. Smt. Sonia Behal D/o Late Ramesh Kumar Bhagat, R/o 24, Model Town, Jalandhar, Punjab-143001. This is to notify that as per the Recovery Certificate issued in pursuance of

orders passed by the Presiding Officer, DEBTS RECOVERY TRIBUNAL CHANDIGARH (DRT 1) in OA/367/2020 an amount of Rs. 18,36,91,345/-(Rupees Eighteen Crore Thirty Six Lacs Ninety One Thousand Three Hundred Forty Five Only) along with pendentellite and future interest @ 13.70% Compound Interest monthly w.e.f. 16.12.2019 till realization and costs of Rs. 1,50,005/- (Rupees One Lacs Fifty Thousand Five Only). has become due against you (Jointly and severally/Fully/Limited). 2. You are hereby directed to pay the above sum within 15 days of the

accordance with the Recovery of Debts Due to Banks and Financial Institutions Act, 1993 and Rules there under. 3. You are hereby ordered to declare on an affidavit the particulars of yours assets on or before the next date of hearing.

receipts of the notice, failing which the recovery shall be made in

You are hereby ordered to appear before the undersigned on 04.12.2024 at 10:30 a.m. for further proceedings.

In addition to the sum aforesaid, you will also be liable to pay: (a) Such interests as is payable for the period commencing immediately

after this notice of the certificate/ execution proceedings.

(b) All costs, charges and expenses incurred in respect of the service of this notice and warrants and other processes and all other proceedings taken for recovering the amount due. Given under my hand and the seal of the Tribunal, on this date 04.09.2024.

Recovery Officer-II DEBTS Recovery Tribunal Chandigarh, DRT-1

"IMPORTANT" Whilst care is taken prior to acceptance of advertising

copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner whatsoever.

Chandigarh

DATE: 07.09.2024 PLACE: Chandigarh

AUTHORISED OFFICER, UNION BANK OF INDIA

financialexp.epapr.in

Place: Punjab

Date: 07.09, 2024

ਨਵਾਂ ਜ਼ਮਾਨਾ, ਜਲੰਧਰ

ਗੁਰਦਾਸ ਸਿੰਘ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ



ਮਾਨਸਾ (ਆਤਮਾ ਸਿੰਘ ਪਮਾਰ)-ਸ੍ਰ. ਗੁਰਦਾਸ ਸਿੰਘ ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਅਹੁਦਾ ਸੰਭਾਲ ਲਿਆ ਹੈ।ਉਹ ਇਸ ਤੋਂ ਪਹਿਲਾਂ ਬਠਿੰਡਾ ਵਿਖੇ ਬਤੌਰ ਜ਼ਿਲ੍ਹਾ ਲੋਕ ਸੰਪਰਕ

ਅਫ਼ਸਰ ਤਾਇਨਾਤ ਸਨ।ਇਸ ਮੌਕੇ ਸਮੂਹ ਸਟਾਫ ਵੱਲੋਂ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਹਰੇਕ ਵਿਅਕਤੀ ਤੱਕ ਪਹੁੰਚਾਉਣ ਲਈ ਉਹ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਕੰਮ ਕਰਨਗੇ।ਉਨ੍ਹਾ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਮੀਡੀਆ ਵਿਚਾਲੇ ਇਕ ਕੜੀ ਵਜੋਂ ਪੂਰੀ ਤਨਦੇਹੀ ਕੰਮ ਕਰਨਗੇ।

ਪੀਯਾਂਸ਼ੀ ਮਨਚੰਦਾ ਨੇ ਪੰਜਾਬ 'ਵਰਸਿਟੀ 'ਚੋਂ ਹਾਸਲ ਕੀਤਾ ਛੇਵਾਂ ਸਥਾਨ



ਫਿਰੋਜ਼ਪਰ (ਅਸ਼ੋਕ ਸ਼ਰਮਾ)-ਦੇਵ ਸਮਾਜ ਕਾਲਜ ਫਿਰੋਜ਼ਪੁਰ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਤੇ ਪ੍ਰਿੰਸੀਪਲ ਡਾ. ਸੰਗੀਤਾ ਪਿੰਸੀਪਲ ਦੀ ਅਗਵਾਈ ਵਿੱਚ

ਵਿਭਾਗ ਦੇ ਮੁਖੀ ਡਾ. ਮੋਕਸ਼ੀ ਨੇ ਕਿਹਾ ਕਿ ਵਿਦਿਆਰਥਣ ਪਿਯਾਂਸ਼ੀ ਮਨਚੰਦਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਜਾਰੀ ਟਾਪ−10 ਸੂਚੀ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਵਿਦਿਆਰਥਣ ਪ੍ਰੀਯਾਂਸ਼ੀ ਮਨਚੰਦਾ ਦੀ ਕੜੀ ਮਿਹਨਤ ਸਦਕੇ ਜੋ ਸਫਲਤਾ ਹਾਸਲ ਕੀਤੀ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥਣ ਪ੍ਰਿਯਾਂਸ਼ੀ ਮਨਚੰਦਾ ਨੇ ਇਸ ਸ਼ਾਨਦਾਰ ਪੁਜ਼ੀਸ਼ਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਮ ਤਾਂ ਉੱਚਾ ਕੀਤਾ ਹੈ, ਸਗੋਂ ਕਾਲਜ ਦਾ ਵੀ ਮਾਣ ਵਧਾਇਆ ਹੈ।ਉਨ੍ਹਾਂ ਵਿਦਿਆਰਥਣ ਪ੍ਰਿਯਾਂਸ਼ੀ ਮਨਚੰਦਾ ਦੀ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਖੁਸ਼ੀ ਦੇ ਮੌਕੇ ਕਾਲਜ ਪ੍ਰਿਸੀਪਲ ਡਾ. ਸੰਗੀਤਾ ਨੇ ਜੋਲੋਜੀ ਵਿਭਾਗ ਦੀ ਮੁਖੀ ਡਾ. ਮੋਕਸ਼ੀ ਤੇ ਵਿਭਾਗੀ ਅਧਿਆਪਕਾਂ ਨੂੰ ਵਧਾਈ ਦਿੱਤੀ।ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਵਿਦਿਆਰਥਣ ਪ੍ਰਿਯਾਂਸ਼ੀ ਮਨਚੰਦਾ ਨੂੰ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ।

ਡਾ. ਕੇ ਡੀ ਸਿੰਘ ਨੇ ਬਤੌਰ ਐੱਸ ਐੱਮ ਓ ਅਹੁਦਾ ਸੰਭਾਲਿਆ



ਫ਼ਤਿਹਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ. ਕੰਵਲਦੀਪ ਸਿੰਘ ਨੇ ਜ਼ਿਲਾ ਹਸਪਤਾਲ ਦਾ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਅਹਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਡਾਕਟਰ ਕੇ.ਡੀ ਸਿੰਘ ਮੁੱਖ ਮੰਤਰੀ ਦਫ਼ਤਰ

ਚੰਡੀਗੜ੍ਹ ਵਿਖੇ ਤਾਇਨਾਤ ਸਨ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪਦਾਨ ਕਰਨ ਲਈ ਆਪਣੀ ਡਿਊਟੀ ਇਮਾਨਦਾਰੀ ਤੇ ਤਨ, ਮਨ, ਨਾਲ ਨਿਭਾਉਣਗੇ ਅਤੇ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਉਪਲਬਧ ਕਰਾਉਣ ਲਈ ਪੂਰੀ ਕੋਸ਼ਿਸ਼ ਕਰਨਗੇ।ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ 'ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਡਾਕਟਰ ਅੰਬੇਡਕਰ ਪਾਰਕ ਦੀ ਹਾਲਤ ਖਸਤਾ



ਸੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ)-ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਡਾਕਟਰ ਅੰਬੇਡਕਰ ਪਾਰਕ ਇਨ੍ਹੀਂ ਦਿਨੀਂ ਖਸਤਾ ਹਾਲ ਵਿੱਚ ਚੱਲ ਰਿਹਾ ਹੈ।ਪਾਰਕ ਦੀਆਂ ਗਰਿੱਲਾਂ ਟੁੱਟਕੇ ਡਿੱਗੀਆਂ ਪਈਆਂ ਹਨ।ਲੋਹੇ ਦੀਆਂ ਬਣੀਆਂ ਇਹ ਗਰਿੱਲਾਂ ਕਿਸੇ ਸਮੇਂ ਵੀ ਚੋਰੀ ਹੋ ਸਕਦੀਆਂ ਹਨ।ਪਾਰਕ ਅੰਦਰ ਘਾਹ-ਫੁਸ ਦਾ ਜੰਗਲ ਬਣਿਆ ਗਿਆ ਹੈ।ਰੌਸ਼ਨੀ ਦਾ ਕੋਈ ਪਬੰਧ ਨਹੀਂ ਹੈ।ਪਸ਼ੁ ਅੰਦਰ ਵੜ ਕੇ ਪੌਦਿਆਂ ਦਾ ਨੁਕਸਾਨ ਕਰਦੇ ਹਨ।ਪਾਰਕ ਵਿੱਚ ਲੱਗੀ ਵਾਟਰ ਵਰਕਸ ਦੀ ਸਪਲਾਈ ਲਗਾਤਾਰ ਚੱਲਦੀ ਰਹਿੰਦੀ

ਹੈ, ਜਿਸ ਕਰਕੇ ਪਾਰਕ ਵਿੱਚ ਪਾਣੀ ਭਰ ਜਾਂਦਾ ਹੈ।ਲੋਕਾਂ ਦੀ ਪਸ਼ਾਸਨ ਪਾਸੋਂ ਮੰਗ ਹੈ ਕਿ ਪਾਰਕ ਦੀ ਸਾਫ-ਸਫਾਈ ਅਤੇ ਗਰਿੱਲਾਂ ਦੀ ਮਜ਼ਬੂਤੀ ਵੱਲ ਧਿਆਨ ਦਿੱਤਾ ਜਾਵੇ। ਇਸ ਦੌਰਾਨ ਨਗਰ ਕੌਂਸਲ ਅਧਿਕਾਰੀਆਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਬਣਦੀ ਕਾਰਵਾਈ ਕਰਨਗੇ।

ਗੁਰਲਾਲ ਸਿੰਘ ਮੱਲ੍ਹੀ ਸਹਿਕਾਰੀ ਸਭਾ ਦੇ ਮੁਖੀ ਬਣੇ



ਨਾਭਾ (ਵਰਿੰਦਰ ਵਰਮਾ)-ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਤੇ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਰਹਿ ਕੇ ਗੁਰਲਾਲ ਸਿੰਘ ਮੱਲੀ ਪਾਰਟੀ ਦੀ ਸੇਵਾ ਕਰ ਰਹੇ ਹਨ, ਜਿਸ ਨੂੰ ਵੇਖਦੇ ਹੋਏ ਉਨ੍ਹਾਂ ਨੂੰ 6 ਪਿੰਡਾਂ ਦੀ ਸਹਿਕਾਰੀ ਸਭਾ ਦਾ ਸਰਬਸੰਮਤੀ ਨਾਲ ਪ੍ਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਵਿੱਚ ਪਿੰਡ ਫੈਜ਼ਗੜ੍ਹ, ਪਿੰਡ ਕੋਟ ਕਲਾਂ, ਪਿੰਡ ਕੋਟ ਖਰਦ, ਪਿੰਡ ਮਲਕੋ, ਪਿੰਡ ਲੋਹਾਰ ਮਾਜਰਾ, ਪਿੰਡ ਛੱਜਭੱਟ ਦੀ ਸਹਿਕਾਰੀ ਸਭਾ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ ਹੈ ਤੇ ਸਮੁੱਚੀ ਕਮੇਟੀ ਵੱਲੋਂ ਹੋਰ ਮੈਂਬਰਾਂ ਨੂੰ ਵੀ ਅਹੁਦੇ ਦਿੱਤੇ ਗਏ ਹਨ, ਜਿਸ ਵਿੱਚ ਮੀਤ ਪ੍ਰਧਾਨ ਰਣਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਇੰਦਰ ਸਿੰਘ ਤੇ ਜਗਜੀਵਨ ਸਿੰਘ, ਗੁਰਮੀਤ ਕੌਰ ਨੂੰ ਸਲਾਹਕਾਰ, ਸੁਦਾਗਰ ਸਿੰਘ, ਗੁਰਨਾਇਬ ਸਿੰਘ, ਨਰਿੰਦਰ ਕੌਰ, ਮਨਸਾ ਰਾਮ, ਧਨ ਸਿੰਘ, ਇੰਦਰਜੀਤ ਸਿੰਘ ਨੂੰ ਮੈਂਬਰ ਚੁਣਿਆ ਗਿਆ।ਚੁਣੇ ਗਏ ਨਵਨਿਯੁਕਤ ਪ੍ਰਧਾਨ ਗੁਰਲਾਲ ਸਿੰਘ ਮੱਲੀ ਨੇ ਕਿਹਾ ਕਿ ਪਿੰਡ ਦੀਆਂ ਸੁਸਾਇਟੀਆਂ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਜੇਕਰ ਸੁਸਾਇਟੀ ਮੈਂਬਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

ਜੌੜਾਮਾਜਰਾ ਗੁਰਦੁਆਰਾ ਦੁਫੇੜਾ ਸਾਹਿਬ ਵਿਖੇ ਹੋਏ ਨਤਮਸਤਕ



ਫ਼ਤਹਿਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)-ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰ. ਚੇਤਨ ਸਿੰਘ ਜੌੜਾਮਾਜਰਾ ਨੇ ਗੁਰਦੁਆਰਾ ਦੁਫੇੜਾ ਸਾਹਿਬ ਵਿਖੇ 113 ਸੱਚ-ਖੰਡ ਵਾਸੀ ਬਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢਆਂ ਵਾਲਿਆਂ ਦੇ ਜਨਮ ਦਿਵਸ ਮੌਕੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਭੋਗ ਸਮੇਂ ਨਤਮਸਤਕ ਹੋ ਕੇ ਗੁਰੂ ਤੋਂ ਆਸ਼ੀਰਵਾਦ ਹਾਸਲ ਕੀਤਾ।ਉਨ੍ਹਾਂ ਇਸ ਮੌਕੇ ਮੌਜੂਦਾ ਡੇਰਾ ਮੁਖੀ ਸੰਤ ਬੀਬਾ ਕੁਲਵਿੰਦਰ ਕੌਰ ਨਾਲ ਵੀ ਗੱਲਬਾਤ ਕੀਤੀ।ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸੰਤ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲੇ ਤੇ ਭਾਈ ਮਨਦੀਪ ਸਿੰਘ ਭਾਮੀਆਂ ਵਾਲਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਿਲਪ੍ਰੀਤ ਸਿੰਘ ਭੱਟੀ, ਰਾਜਿੰਦਰ ਸਿੰਘ ਜਖਵਾਲੀ, ਜਸਦੀਪ ਸਿੰਘ, ਅਮਨਪੀਤ ਸਿੰਘ ਪਟਵਾਰੀ, ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਗੁਰਦੁਆਰਾ ਦੁਫੇੜਾ ਸਾਹਿਬ ਵਿਖੇ ਨਤਮਸਤਕ ਹੋ ਕੇ ਸੱਚ ਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਮਾਲਵਾ ਖਾਲਸਾ ਸਕੂਲ ਦੀ ਪ੍ਰਿੰਸੀਪਲ ਨੂੰ ਕੀਤਾ ਸਨਮਾਨਤ



ਧੂਰੀ (ਸੂਖਦੇਵ ਧੂਰੀ)-ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸਮਾਗਮ ਕਰਾਇਆ ਗਿਆ।ਭਾਈ ਜੀਵਨ ਸਿੰਘ ਸੰਸਥਾ ਧੂਰੀ ਦੇ ਪ੍ਰਧਾਨ ਸੰਤ ਸਿੰਘ ਬੀਲ੍ਹਾ ਅਤੇ ਜਨਰਲ ਸਕੱਤਰ ਪਰਸ਼ਨ ਸਿੰਘ ਬੀਲ੍ਹਾ ਨੇ ਪ੍ਰਿੰਸੀਪਲ ਸਰਬਜੀਤ ਕੌਰ ਨੂੰ ਸਨਮਾਨਤ ਕਰਦੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।ਪ੍ਰਿੰਸੀਪਲ ਮੈਡਮ ਸਕੂਲ ਵਿੱਚ ਸਮਰਪਤ ਭਾਵਨਾ ਨਾਲ ਕੰਮ ਕਰਦੇ ਹਨ ਤੇ ਅਧਿਆਪਕ ਅਤੇ ਵਿਦਿਆਰਥੀ ਇੱਕ-ਦੂਜੇ ਦਾ ਸਤਿਕਾਰ ਕਰਦੇ ਹਨ।ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿੱਚ ਬੈਦ ਪਏ ਕੌਮੀ ਸੇਂਵਾ ਯੋਜਨਾ ਦੇ ਯੂਨਿਟ, ਐਨ ਸੀ ਸੀ ਦੇ ਗਰੁੱਪ ਤੇ ਸਕਾਉਂਟਿੰਗ ਗਾਈਡੈਂਸ ਨੂੰ ਪੁਨਰ ਸੂਰਜੀਤ ਕੀਤਾ ਜਾ ਰਿਹਾ ਹੈ। ਸਮਾਗਮ ਦੇ ਅਖੀਰ ਵਿੱਚ ਸਕੂਲ ਪ੍ਰਿਸੀਪਲ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਦੀ ਪ੍ਰੇਰਣਾ ਦਿੰਦੇ ਹੋਏ ਆਖਿਆ ਕਿ ਮੈਨੂੰ ਅੱਜ ਸਨਮਾਨਤ ਕੀਤਾ ਗਿਆ ਹੈ। ਇਸ ਲਈ ਸਾਰੇ ਹੀ ਸਕਲ ਦੇ ਅਧਿਆਪਕ ਤੇ ਵਿਦਿਆਰਥੀ ਇਸ ਸਨਮਾਨ ਦੇ ਲਾਇਕ ਹਨ।ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਜਗਵਿੰਦਰ ਸਿੰਘ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।

ਜ਼ਿਲ੍ਹੇ ਦੇ 29 ਸਰਵੋਤਮ ਅਧਿਆਪਕਾਂ ਨੂੰ ਡੀ ਸੀ ਨੇ ਕੀਤਾ ਸਨਮਾਨਤ

ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਅਧਿਆਪਕ ਦਿਵਸ ਦੇ ਮੁੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਆਯੋਜਤ ਸਰਬੋਤਮ ਅਧਿਆਪਕ ਸਨਮਾਨ ਸਮਾਰੋਹ ਮੌਕੇ ਜ਼ਿਲੇ ਦੇ 29 ਅਧਿਆਪਕਾਂ ਨੂੰ ਸਰਬੋਤਮ ਅਧਿਆਪਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ

(ਸੈ.ਸਿ.) ਮੁਨੀਲਾ ਅਰੋੜਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਵੱਲੋਂ ਕਰਵਾਏ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ਼ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਦਾ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਸਥਾਨ ਹੁੰਦਾ ਹੈ। ਅਧਿਆਪਕਾਂ ਤੋਂ ਪ੍ਰਾਪਤ ਗਿਆਨ ਦੀ ਲੋਅ ਸਦਕਾ ਹੀ ਇਕ ਸੱਭਿਅਕ ਸਮਾਜ ਦੀ ਸਿਰਜਣਾ ਹੁੰਦੀ ਹੈ।ਅਧਿਆਪਕਾਂ ਤੋਂ ਗਿਆਨ ਪ੍ਰਾਪਤ ਕਰਕੇ ਹੀ ਵਿਦਿਆਰਥੀ ਇਕ ਸਝਵਾਨ ਤੇ ਸੱਭਿਅਕ ਨਾਗਰਿਕ ਬਣਦਾ ਹੈ।ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਆਪ ਵਿੱਚ ਮਹਾਨ ਰੁਤਬਾ ਹੈ ਤੇ ਇਸ ਰੁਬਤੇ ਨੂੰ ਸਹੀ ਥਾਂ ਦਿਵਾਉਣ ਦੇ ਲਈ ਹੀ ਸਾਡੇ ਦੇਸ਼ ਵਿੱਚ ਸਰਵਪੱਲੀ ਰਾਧਾਕਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ, ਜੋ ਖਦ ਵੀ ਇੱਕ ਬਿਹਤਰੀਨ ਅਧਿਆਪਕ ਸਨ। ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਭਾਰਤ ਵਿੱਚ

ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ

ਜਾਂਦਾ ਹੈ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ

(ਸੈ.ਸਿ.) ਮੁਨੀਲਾ ਅਰੋੜਾ ਤੇ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਸਮਾਰੋਹ ਵਿੱਚ ਸਨਮਾਨਤ ਇਨ੍ਹਾਂ ਅਧਿਆਪਕਾਂ ਨੇ ਅਧਿਆਪਨ ਤੋਂ ਇਲਾਵਾ ਵਿੱਦਿਆ ਦੇ ਖੇਤਰ, ਸਕੂਲਾਂ ਦੇ ਵਿਕਾਸ ਤੇ ਲੋੜਵੰਦ ਬੱਚਿਆਂ ਦੀਆਂ ਜ਼ਰੂਰਤਾਂ ਤੇ ਪੜ੍ਹਾਈ ਲਈ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਉਨ੍ਹਾਂ ਅਧਿਆਪਕਾਂ ਨੂੰ ਅਧਿਆਪਕ

ਦਿਵਸ 'ਤੇ ਮੁਬਾਰਕਬਾਦ ਦਿੱਤੀ ਤੇ

ਐਵਾਰਡ ਪਾਪਤ ਕਰਨ ਵਾਲੇ ਅਧਿਆਪਕਾਂ ਨੂੰ ਭਵਿੱਖ ਵਿੱਚ ਹੋਰ ਵੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਪ੍ਰੋਗਰਾਮ ਦੇ ਨੋਡਲ ਇੰਚਾਰਜ ਸਟੇਟ ਐਵਾਰਡੀ ਉਮੇਸ਼ ਕੁਮਾਰ ਹੈਂਡ ਮਾਸਟਰ ਨੇ ਦੱਸਿਆ ਕਿ ਹਰੇਕ ਬਲਾਕ ਵਿੱਚੋਂ ਬੀਐੱਨਓ ਵਲੋਂ ਦੋ-ਦੋ ਸਰਬੋਤਮ ਅਧਿਆਪਕਾਂ ਦੇ ਨਾਮ ਲਏ ਗਏ ਸਨ, ਜਿਨ੍ਹਾਂ ਨੇ ਅਧਿਆਪਨ ਕੀਤੇ ਵਿੱਚ ਬੁਲੰਦੀਆਂ ਹਾਸਲ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦੋ ਪ੍ਰਿੰਸੀਪਲ ਤੇ ਦੋ ਹੈੱਡ ਮਾਸਟਰ ਦੇ ਵਿਸ਼ੇਸ਼ ਕਾਰਜਾਂ ਲਈ ਵੀ ਅੱਜ ਉਨ੍ਹਾਂ ਨੂੰ ਡਿਪਟੀ

ਵਿਧਾਇਕ ਬੁੱਧ ਰਾਮ ਨੇ ਜਨ-ਸੁਣਵਾਈ ਕੈਂਪ 'ਚ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਬੁਢਲਾਡਾ (ਅਸ਼ੋਕ ਲਾਕੜਾ)-ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਪ੍ਰਸ਼ਾਸਨਕ ਸੇਵਾਵਾਂ ਸੁਖਾਲੇ ਢੰਗ ਨਾਲ ਉਨ੍ਹਾਂ ਦੇ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਪੰਜਾਬ ਸਰਕਾਰ ਦੀ ਗਰੰਟੀ ਸੀ ਕਿ ਸਰਕਾਰੀ ਅਧਿਕਾਰੀ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮ ਤੇ ਲੋਕ ਮਸਲਿਆਂ ਦਾ ਹੱਲ ਕਰਿਆ ਕਰਨਗੇ।ਇਸ ਗੁਰੰਟੀ ਨੂੰ ਪੰਜਾਬ ਸਰਕਾਰ ਨੇ ਬਾਖ਼ਬੀ ਪੂਰਾ ਕੀਤਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪਿੰਸੀਪਲ ਬੁੱਧ ਰਾਮ ਨੇ ਪਿੰਡ ਆਲਮਪੁਰ ਮੰਦਰਾਂ ਵਿਖੇ 'ਸਰਕਾਰ, ਤੁਹਾਡੇ ਦੁਆਰ' ਤਹਿਤ ਲਗਾਏ ਜਨ ਸੁਣਵਾਈ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ

ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਹੁਣ ਹਰੇਕ 15 ਦਿਨਾਂ ਬਾਅਦ ਸਰਕਾਰੀ ਅਧਿਕਾਰੀਆਂ ਵੱਲੋਂ 5 ਤੋਂ 6 ਪਿੰਡਾਂ ਦਾ ਕਲੱਸਟਰ ਬਣਾ ਕੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪਣੇ ਸਟਾਫ ਸਮੇਂਤ ਬੈਠਦੇ ਹਨ ਤੇ ਮੌਕੇ 'ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ।ਲੋਕਾਂ ਦੇ ਬਹੁਤ ਸਾਰੇ ਕੰਮ ਮੌਕੇ 'ਤੇ ਹੀ ਹੋ ਜਾਂਦੇ ਹਨ।ਲੋਕਾਂ ਨੂੰ ਸਬ ਡਵੀਜ਼ਨ ਪੱਧਰ ਦੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ



ਪੈਂਦੀ ਅਤੇ ਉਨ੍ਹਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਵੀ ਹੁੰਦੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।ਇਸ ਦੌਰਾਨ ਵਿਧਾਇਕ ਬੁੱਧ ਰਾਮ ਨੇ ਐੱਸ.ਡੀ.ਐੱਮ. ਬੁਢਲਾਡਾ ਗਗਨਦੀਪ ਸਿੰਘ ਤੌਂ ਮੇਜਰ ਸਿੰਘ ਧਾਲੀਵਾਲ ਬੀ.ਡੀ.ਪੀ.ਓ. ਨੂੰ ਕੈਂਪ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦੇ ਕੰਮ ਲਈ ਸਬੰਧਤ ਮਹਿਕਮੇ ਦੇ ਕਰਮਚਾਰੀ ਨੂੰ ਸਹਿਯੋਗ ਵਾਲੀ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ।ਕੈਂਪ ਦੌਰਾਨ ਪਿੰਡ ਆਲਮਪੁਰ ਮੰਦਰਾਂ, ਲਖਮੀਰਵਾਲਾ, ਜੋਈਆਂ, ਕਾਸਮਪੁਰ ਛੀਨਾ, ਮਲਕੋਂ, ਸੰਦਲੀ ਤੇ ਫਰੀਦਕੇ ਦੇ ਲੋਕ ਆਪਣੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਲੈ ਕੇ ਪਹੁੰਚੇ, ਜਿਨ੍ਹਾਂ 'ਚੋਂ ਬਹੁਤੀਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ ਤੇ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਮੋਦੀ ਹਕੂਮਤ ਵੱਲੋਂ ਐੱਨ ਆਈ ਏ ਰਾਹੀਂ ਕੀਤੀ ਜਾ ਰਹੀ ਛਾਪੇਮਾਰੀ ਖਿਲਾਫ ਰੌਸ ਪ੍ਰਦਰਸ਼ਨ ਆਰ ਐੱਮ ਪੀ ਆਈ ਤੇ ਲਿਬ੍ਰੇਸ਼ਨ ਵੱਲੋਂ ਬਿਜਲੀ, ਬੱਸ ਕਿਰਾਏ, ਡੀਜ਼ਲ ਤੇ ਪੈਟਰੋਲ ਕੀਮਤਾਂ 'ਚ ਵਾਧੇ ਦੀ ਨਿੰਦਾ ਨਾਦਰਸ਼ਾਹੀ ਲੁੱਟ ਖਿਲਾਫ਼ ਭਲਕੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ



ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਲਈ ਦਾਖਲ ਹੋਈ। ਉਨ੍ਹਾਂ ਕਿਹਾ ਕਿ ਸੁਰੱਖਿਆ ਦਾ ਮਸਲਾ ਸੂਬਿਆਂ ਦਾ ਮਸਲਾ ਹੈ, ਕੇਂਦਰ ਨੂੰ ਇਸ ਵਿੱਚ ਦਖਲ ਦੇਣ ਦਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੁੱਘੀਪੁਰਾ, ਡੈਮੋਕ੍ਰੇਟਿਕ ਅਧਿਕਾਰ ਨਹੀਂ ਹੈ। ਪੰਜਾਬ ਸਰਕਾਰ ਇਸ 'ਤੇ ਕੋਈ ਵਿਰੋਧ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਦਰਜ ਨਹੀਂ ਕਰਵਾ ਰਹੀ ਹੈ। ਜੇ ਸੂਬੇ ਦੀ ਸਰਕਾਰ ਹੀ ਥੱਲੇ ਗੁਰਪ੍ਰੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਲੱਗ ਗਈ ਤਾਂ ਇਹ ਬਹੁਤ ਖਤਰਨਾਕ ਵਰਤਾਰਾ ਹੈ ਅਤੇ ਹਰਪ੍ਰੀਤ ਸਿੰਘ ਢੁੱਡੀਕੇ ਨੇ ਦੱਸਿਆ ਕਿ ਮੌਦੀ ਹਕੂਮਤ ਆਪਣੇ ਜਮਹੂਰੀ ਹੱਕਾਂ ਲਈ ਬੋਲਣ ਵਾਲੇ ਲੋਕਾਂ ਲਈ ਚਿੰਤਾ ਦਾ ਫਾਸ਼ੀਵਾਦੀ ਏਜੰਡੇ ਤਹਿਤ ਸਵਾਲ ਕਰਨ ਵਾਲੀ, ਹੱਕ-ਸੱਚ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਅਜੇ ਸਿੰਗਲਾ ਸਮੇਤ ਲਈ ਜੁਝਣ ਵਾਲੀ ਹਰ ਆਵਾਜ਼ ਨੂੰ ਕੁਚਲਣ ਲਈ ਗ੍ਰਿਫਤਾਰ ਕੀਤੇ ਲੋਕ ਰਿਹਾਅ ਕੀਤੇ ਜਾਣ, ਜਿਹੜੇ ਜ਼ਬਾਨਬੰਦੀ ਲਈ ਕੌਮੀ ਜਾਂਚ ਏਜੰਸੀ ਦੀ ਦੂਰਵਰਤੋਂ ਕਰ ਰਹੀ ਵਿਅਕਤੀਆਂ ਨੂੰ ਨੋਟਿਸ ਕੱਢ ਕੇ ਲਖਨਉ ਬੁਲਾਇਆ ਗਿਆ ਹੈ।ਇਹ ਏਜੰਸੀ ਪਿਛਲੇ ਦਿਨੀ ਧੱਕੇ ਨਾਲ ਪੱਤਰਕਾਰ, ਵਕੀਲ ਹੈ, ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਐੱਨ ਆਈ ਨੂੰ ਤੁਰੰਤ ਤੇ ਕਿਸਾਨ ਆਗੂ ਦੇ ਘਰ 'ਚ ਉਨ੍ਹਾਂ ਨੂੰ ਦਹਿਸ਼ਤਜ਼ਦਾ ਕਰਨ

ਤਪੱਸਿਆ, ਸਾਧਨਾ, ਸਰਲਤਾ, ਕੁਰੀਤੀਆਂ ਦਾ ਨਾਸ਼ ਹੀ

ਜੈਨ ਧਰਮ ਦਾ ਮੁੱਖ ਟੀਚਾ : ਵਿਜੈ ਇੰਦਰ ਸਿੰਗਲਾ

ਬਰੇਟਾ (ਗੇਤਵਾਲ)-ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਵਜ਼ੀਰ ਵਿਜੈ ਇੰਦਰ ਸਿੰਗਲਾ

ਐਸ.ਐਸ. ਜੈਨ ਸਭਾ ਵਿਖੇ ਪ੍ਰਉਸ਼ਨ ਪ੍ਰਵ 'ਤੇ ਅਧਿਆਪਕ ਦਿਵਸ ਦੇ ਮੌਕੇ ਕਵੀਰਤਨ ਮਹਾਨ

ਤਪੱਸਵੀ ਸ਼੍ਰੀ ਸੁਨੀਲ ਮੂਨੀ ਜੀ ਮਹਾਰਾਜ ਠਾਣੇ 3 ਸ਼੍ਰੀ ਵਰਿੰਦਰ ਮੂਨੀ ਜੀ ਮਹਾਰਾਜ ਤੇ ਸ਼੍ਰੀ

ਅਰਹਮ ਮੂਨੀ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਪੁੱਜੇ। ਉਨ੍ਹਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ

ਕਰਕੇ ਆਸ਼ੀਰਵਾਦ ਪਾਪਤ ਕੀਤਾ ਤੇ ਉਨਾਂ ਨੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ

ਕਿ ਬਰੇਟਾ ਵਿਖੇ ਮਹਾਨ ਤਪੱਸਵੀ ਤੇ ਉੱਚ ਕੋਟੀ ਦੇ ਵਿਦਵਾਨ ਗੁਰੂਆਂ ਦੇ ਦਰਸ਼ਨ ਕਰਨ ਲਈ

ਪਹੁੰਚਣ। ਉਨ੍ਹਾਂ ਗੁਰੂਆਂ ਨਾਲ ਵਿਚਾਰ ਸਾਂਝੇ ਕੀਤੇ ਕਿ ਅੱਜ ਦੇ ਯੁੱਗ ਵਿੱਚ ਰਾਜਨੀਤੀ ਬਦਲ

ਰਹੀ ਹੈ, ਪ੍ਰੰਤੂ ਰਾਜਨੀਤਕ ਆਗੂਆਂ ਦਾ ਮੁੱਖ ਟੀਚਾ ਸਮਾਜ ਦੀ ਸੇਵਾ ਹੋਣਾ ਚਾਹੀਦਾ ਹੈ। ਉਨ੍ਹਾਂ

ਗਰਆਂ ਨੂੰ ਦੱਸਿਆ ਕਿ ਮੈਂ ਸੰਗਰਰ ਹਲਕੇ ਤੇ ਪੰਜਾਬ ਲਈ ਸਿਹਤ ਸਹਲਤਾਂ ਵਿੱਚ ਵੱਡੇ ਪੱਧਰ

. 'ਤੇ ਕਮ ਕੀਤਾ ਹੈ ਜਿਵੇਂ ਸੰਗਰੂਰ ਵਿਖੇ ਪੀ.ਜੀ.ਆਈ. ਹਸਪਤਾਲ ਦੀ ਸਥਾਪਨਾ, ਟਾਟਾ

ਮੈਮੋਰੀਅਲ ਕੈਂਸਰ ਹਸਪਤਾਲ ਤੌਂ ਘਾਬਦਾ ਵਿਖੇ ਮੈਡੀਕਲ ਕਾਲਜ ਦੀ ਸਥਾਪਨਾ ਕਰਾਈ ਹੈ।

ਪੂਰੇ ਸੰਗਰੂਰ ਹਲਕੇ ਨੂੰ 18 ਫੁੱਟ ਸੜਕਾਂ ਦਾ ਜਾਲ ਵਿਛਾ ਕੇ ਸਾਰੇ ਪਾਸੇ ਨੈਸ਼ਨਲ ਹਾਈਵੇ ਨਾਲ

ਸੰਪਰਕ ਸਥਾਪਤ ਕੀਤਾ। ਸ਼੍ਰੀ ਸਿੰਗਲਾ ਨੇ ਗੁਰੂਆਂ ਨੂੰ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਉਨ੍ਹਾਂ

ਨੇ ਇੰਟਰਨੈਸ਼ਨਲ ਪੱਧਰ ਦੇ ਖੇਡ ਮੈਦਾਨ ਸੰਗਰੂਰ ਵਿੱਖੇ ਸਥਾਪਤ ਕਰਵਾਏ ਹਨ। ਇਨ੍ਹਾਂ ਕੰਮਾਂ ਨੂੰ

ਸੂਣ ਕੇ ਗੁਰੂ ਮਹਾਰਾਜ ਨੇ ਸਿੰਗਲਾ ਨੂੰ ਹੋਰ ਇਸ ਤਰ੍ਹਾਂ ਦੇ ਕੰਮ ਕਰਨ ਲਈ ਪ੍ਰੇਰਤ ਕੀਤਾ ਤਾਂ ਜੂ

ਐੱਨ ਆਈ ਏ ਦੀ ਛਾਪੇਮਾਰੀ ਤੇ ਡੀਜ਼ਲ,

ਪੈਟਰੋਲ ਜਜ਼ੀਏ ਖਿਲਾਫ ਜ਼ੋਰਦਾਰ ਪ੍ਰਦਰਸ਼ਨ

ਪ੍ਰਦਰਸ਼ਨ ਨੂੰ ਵੱਖ-ਵੱਖ ਆਗੂਆਂ

ਜ਼ਿਲਾ ਸਕੱਤਰ ਜਸਦੇਵ ਸਿੰਘ ਲਲਤੋਂ.

ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ

ਤਲਵੰਡੀ, ਰਣਜੀਤ ਸਿੰਘ ਗੁੜੇ, ਡਾ.

ਗੁਰਮੇਲ ਸਿੰਘ ਗੁੜੇ, ਡਾ. ਗੁਰਮੇਲ ਸਿੰਘ

ਕੁਲਾਰ, ਜਰਨੈਲ ਸਿੰਘ ਮੁੱਲਾਂਪੁਰ ਨੇ ਉਚੇਚੇ

ਤੌਰ 'ਤੇ ਸੰਬੋਧਨ ਕਰਦਿਆਂ ਕੇਂਦਰੀ

ਹਕਮਤ ਵੱਲੋਂ ਐਨਆਈਏ ਦੇ ਲਖਨੳ

ਹੈੱਡਕੁਆਰਟਰ ਰਾਹੀਂ ਚਲਾਇਆ ਤਮਾਮ

ਦਮਨ ਚੱਕਰ ਤੁਰੰਤ ਬੰਦ ਕਰਨ ਅਤੇ

ਦਿੱਲੀ ਮੋਰਚਾ-2 ਵਾਲੇ ਸਾਂਝੇ ਫੋਰਮ ਦੀਆਂ

ਸਾਰੀਆਂ ਹੱਕੀ ਮੰਗਾਂ ਬਿਨਾਂ ਹੋਰ ਦੇਰੀ ਤੋਂ

ਪ੍ਰਵਾਨ ਕਰਨ ਦੀ ਪੂਰਜ਼ੋਰ ਮੰਗ ਕੀਤੀ

ਹੈ।ਇਸੇ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ

ਸਰਕਾਰ ਨੂੰ ਆਖਿਆ ਕਿ ਡੀਜਲ, ਪੈਟਰੋਲ

ਦੀ ਖੋਜ ਪੈਦਾਵਾਰ- ਢੋਆ-ਢੁਆਈ-ਵੰਡ

ਵਿੱਚ ਉਸ ਦਾ ਕੋਈ ਰੋਲ ਨਾ ਹੋਣ ਕਰਕੇ ਇਹ

ਬੇਤੁਕਾ ਤੇ ਬੇਤਰਕ ਜਜੀਆ ਫੌਰੀ ਵਾਪਸ

ਲੈਣ ਤੇ ਬਿਜਲੀ ਸਬਸਿਡੀ ਬਹਾਲ ਰੱਖਣ ਦੀ

ਜ਼ੋਰਦਾਰ ਮੰਗ ਕੀਤੀ ਗਈ ਹੈ। ਇਸ ਮੌਕੇ

ਹੋਰਨਾਂ ਤੋਂ ਇਲਾਵਾ ਸਰਵਿੰਦਰ ਸਿੰਘ ਸੁਧਾਰ,

ਅਵਤਾਰ ਸਿੰਘ ਤਾਰ, ਗੁਰਦੀਪ ਸਿੰਘ

ਸਵੱਦੀ, ਸੋਹਨ ਸਿੰਘ ਸਵੱਦੀ, ਗੁਰਸੇਵਕ

ਸਿੰਘ ਸੋਨੀ ਸਵੱਦੀ, ਕੁਲਦੀਪ ਸਿੰਘ ਸਵੱਦੀ,

ਗੁਰਬਖਸ਼ ਸਿੰਘ ਤਲਵੰਡੀ, ਮਲਕੀਤ

ਸਿੰਘ ਤਲਵੰਡੀ, ਤੇਜਿੰਦਰ ਸਿੰਘ ਬਿਰਕ,

ਜਗਦੇਵ ਸਿੰਘ ਗੁੜੇ, ਮੋਹਨ ਸਿੰਘ ਕਲਾਰ,

ਜਥੇਦਾਰ ਗੁਰਮੇਲ ਸਿੰਘ ਢੱਟ, ਜਗਰੂਪ

ਸਿੰਘ ਈਸੇਵਾਲ, ਅਮਰਜੀਤ ਸਿੰਘ

ਖੰਜਰਵਾਲ, ਗੁਰਦੀਪ ਸਿੰਘ ਮੰਡਿਆਣੀ

ਸਮਾਜ ਸੰਹੀ ਦਿਸ਼ਾ ਵਿੱਚ ਜਾ ਸਕੇ ਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ।

ਫੋਰਮ ਦੇ ਸੱਦੇ 'ਤੇ ਦਸਮੇਸ਼ ਕਿਸਾਨ ਮਜ਼ਦਰ

ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਜ਼ਿਲਾ

ਕਾਰਜਕਾਰੀ ਕਮੇਟੀ ਦੇ ਫੈਸਲੇ ਮੁਤਾਬਿਕ

ਜ਼ਿਲਾ ਪਧਾਨ ਗਰਦਿਆਲ ਸਿੰਘ

ਤਲਵੰਡੀ ਦੀ ਅਗਵਾਈ ਹੇਠ ਚੌਕੀਮਾਨ

ਟੋਲ ਪਲਾਜ਼ਾ ਦੇ ਸਾਹਮਣੇ ਲੁਧਿਆਣਾ-

ਫਿਰੋਜ਼ਪੁਰ ਕੌਮੀ ਮਾਰਗ ਨੰਬਰ-5 'ਤੇ

ਕੇਂਦਰ ਦੀ ਫਾਸ਼ੀ ਤੇ ਜ਼ਾਲਮ ਮੋਦੀ ਹਕੁਮਤ

ਵੱਲੋਂ ਇਸ ਦੀ ਲੋਕ ਵਿਰੋਧੀ ਹਮਲਾਵਰ

ਏਜੰਸੀ ਐੱਨਆਈਏ ਵੱਲੋਂ ਮੂਲਕ ਦੇ

ਫੈਡਰਲ ਢਾਂਚੇ ਦੀਆਂ ਧੱਜੀਆਂ

ਉਡਾਉਂਦਿਆਂ ਤੇ ਸੁਬਾਈ ਅਧਿਕਾਰਾਂ ਨੂੰ

ਭਾਰੇ ਬੁਟਾਂ ਹੇਠ ਮਸਲਦਿਆਂ ਪੰਜਾਬ,

ਚੰਡੀਗੜ੍ਹ ਤੇ ਹਰਿਆਣਾ ਦੇ ਇਨਸਾਫ

ਪਸੰਦ ਵਕੀਲਾਂ ਤੇ ਜੁਝਾਰੂ ਕਿਸਾਨ

ਆਗੂਆਂ ਦੇ ਘਰਾਂ ਤੇ ਦਫਤਰਾਂ 'ਚ

ਘੰਟਿਆਂ ਬੱਧੀ ਛਾਪੇ ਮਾਰੀਆਂ,

ਤਲਾਸ਼ੀਆਂ, ਨੌਟਿਸਾਂ ਤੇ ਗ੍ਰਿਫਤਾਰੀਆਂ ਦੇ

ਦਮਨ ਚੱਕਰ ਖਿਲਾਫ ਰੋਹ ਤੇ ਗੁੱਸੇ ਭਰਪੂਰ

ਤਿੱਖਾ ਜਨਤਕ ਪ੍ਰਦਰਸ਼ਨ ਕੀਤਾ ਗਿਆ।

ਮਾਨ ਸਰਕਾਰ ਵੱਲੋਂ ਡੀਜ਼ਲ 'ਤੇ 92 ਪੈਸੇ

ਤੇ ਪੈਟਰੋਲ 'ਤੇ 61 ਪੈਸੇ ਪ੍ਰਤੀ ਲੀਟਰ ਦੇ

ਰੇਟ ਨਾਲ ਕ੍ਰਮਵਾਰ 395 ਕਰੋੜ ਤੇ 150

ਕਰੋੜ ਦਾ ਨਵਾਂ ਜਜੀਆ ਠੋਸਣ ਦੇ

ਖਿਲਾਫ ਹੱਕੀ ਆਵਾਜ਼ ਬੁਲੰਦ ਕੀਤੀ

ਗਈ।ਵਰਨਣਯੋਗ ਹੈ ਕਿ 7 ਕਿਲੋਵਾਟ ਤੋਂ

ਉੱਪਰ ਵਾਲੇ ਘਰੇਲੂ ਬਿਜਲੀ ਮੀਟਰਾਂ

ਵਾਲਿਆਂ ਦੀ 1800 ਕਰੋੜ ਰੁਪਏ ਦੀ

ਸਬਸਿਡੀ ਦਾ ਭੋਗ ਪਾ ਕੇ ਦਰਮਿਆਨੇ


ਲੋਕਾਂ ਉੱਪਰ ਹੋਰ ਵੱਡਾ ਬੋਝ ਲੱਦ ਦਿੱਤਾ

ਇਸ ਦੇ ਨਾਲ ਹੀ ਪੰਜਾਬ ਦੀ ਭਗਵੰਤ

ਰੱਦ ਕੀਤਾ ਜਾਵੇ। ਕੇਂਦਰੀ ਜਾਂਚ ਏਜੰਸੀ ਦੀ ਸੂਬਿਆਂ ਦੀ ਇਜਾਜ਼ਤ ਤੋਂ ਬਿਨਾਂ ਸੂਬਿਆਂ ਅੰਦਰ -ਦੇਖਲਅੰਦਾਜ਼ੀ ਬੰਦ ਕੀਤੀ ਜਾਵੇਂ। ਇਸ ਮੌਕੇ ਉਕਤ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ, ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਯੂਥ ਵਿੰਗ ਦੇ ਕਨਵੀਨਰ ਤੀਰਥਵਿੰਦਰ ਸਿੰਘ ਘੱਲ ਕਲਾਂ, ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰੋਡੇ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਰੋਡੇ, ਸਤਨਾਮ ਸਿੰਘ ਡਾਲਾ, ਗੁਰਪ੍ਰੀਤ ਸਿੰਘ ਸਮਾਲਸਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਾਮਾਂ, ਬਲਵੀਰ ਸਿੰਘ ਤਖਾਣਵੱਧ, ਅਮਰਜੀਤ ਸਿੰਘ

ਤਖਾਣਵੱਧ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਆਗੂ, ਲਾਲ ਸਿੰਘ ਵੈਰੋਕੇ, ਰਾਮ ਸਿੰਘ ਸੇਖਾ, ਸੈਵਕ ਸਿੰਘ ਮੱਲ ਕੇ, ਗੁਰਪੀਤ ਸਿੰਘ ਲੰਗੇਆਣਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ. ਬੂਟਾ ਸਿੰਘ, ਮਨਜੀਤ ਸਿੰਘ, ਜਗਸੀਰ ਰਾਜੇਆਣਾ, ਜਗਸੀਰ ਸਿੰਘ ਢੁੱਡੀਕੇ, ਮੋਹਣ ਸਿੰਘ ਡਾਲਾ, ਸੁਖਚੈਨ ਸਿੰਘ ਧਰਮਕੋਟ, ਮਨਜੀਤ ਕੌਰ, ਹਰਦੀਪ ਕੌਰ ਰਾਜੇਆਣਾ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਕੁਲਦੀਪ ਕੌਰ ਵੈਰੋਕੇ, ਪ੍ਰੀਤਮ ਕੌਰ, ਜਸਵੰਤ ਕੌਰ ਰੋਡੇ, ਵੀਰਪਾਲ ਕੌਰ, ਰਮਨਦੀਪ ਕੌਰ ਛੋਟਾ ਘਰ, ਪਾਲ ਕੌਰ ਨੱਥੂਵਾਲਾ, ਕੁਲਵਿੰਦਰ ਕੌਰ, ਗਗਨਦੀਪ ਕੌਰ ਧਰਮਕੋਟ ਆਦਿ ਹਾਜ਼ਰ ਸਨ।

ਕੈਂਸਰ ਗੈਸ ਫ਼ੈਕਟਰੀਆਂ ਬੰਦ ਕਰਾਉਣ ਲਈ 10 ਦੇ ਚੱਕਾ ਜਾਮ 'ਚ ਹੋਵਾਂਗੇ ਸ਼ਾਮਲ : ਬੱਸੁਵਾਲ





ਫ਼ੈਕਟਰੀਆਂ ਖ਼ਿਲਾਫ਼ ਅਖਾੜਾ, ਭੰਦੜੀ, ਮੁਸ਼ਕਾਬਾਦ, ਭੋਗਪੁਰ, ਕਕਰਾਲਾ 'ਚ ਵੀ ਲੰਮੇ ਸਮੇਂ ਤੋਂ ਸੰਘਰਸ਼ ਮੋਰਚੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੰਘਰਸ਼ ਮੋਰਚਿਆਂ ਦੀ ਤਾਲਮੇਲ ਕਮੇਟੀ ਨਾਲ ਮੀਟਿੰਗਾਂ 'ਚ ਦਲੀਲ ਦੀ ਪੱਧਰ 'ਤੇ ਫੇਲ੍ਹ ਹੋ ਚੁੱਕੀ ਹੈ ਤੇ ਹੁਣ ਜਬਰ ਦਾ ਸਹਾਰਾ ਲੈਣਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਕਾਲੀਆਂ ਕਾਂਗਰਸੀਆਂ ਵਾਂਗ ਰਾਜ ਭਾਗ ਚਲਾਉਣ 'ਚ ਬੁਰੀ ਤਰ੍ਹਾਂ ਅਸਫਲ ਹੋਈ ਹੈ। ਪੰਜਾਬ 'ਚ 70 ਦੇ ਕਰੀਬ ਬਾਇਓ ਗੈਸ ਪਲਾਂਟ ਲਗਾ ਕੇ ਹਵਾ, ਪਾਣੀ, ਧਰਤੀ ਤੇ ਸਿਹਤ 'ਤੇ ਮਾਰੂ ਹਮਲਾ ਕਰਨ ਜਾ ਰਹੀ ਹੈ, ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਜ਼ੀਰਾ ਸ਼ਰਾਬ ਫੈਕਟਰੀ ਤੇ ਨੂਰਪੁਰ ਬੇਟ ਦਾ ਕਾਰਕਸ ਪਲਾਂਟ ਲੋਕ ਸੰਘਰਸ਼ ਨਾਲ ਬੈਦ ਕਰਵਾਏ ਗਏ, ਉਸੇ ਤਰ੍ਹਾਂ ਇਹ ਗੈੱਸ ਫ਼ੈਕਟਰੀਆਂ ਵੀ ਬੰਦ ਕਰਵਾਈਆਂ ਜਾਣਗੀਆਂ। ਉਨ੍ਹਾਂ ਸਾਰੇ ਪਿੰਡਾਂ 'ਚ ਲੋਕਾਂ ਨੂੰ ਤਾਲਮੇਲ ਕਮੇਟੀ ਵੱਲੋਂ 10 ਸਤੰਬਰ ਨੂੰ ਰੱਖੇ ਚੱਕਾ ਜਾਮ ਐਕਸ਼ਨ 'ਚ ਅਖਾੜਾ ਵਾਸੀ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ।ਇਨ੍ਹਾਂ ਮੀਟਿੰਗਾਂ ਨੂੰ ਜ਼ਿਲ੍ਹਾ ਪ੍ਰਧਾਨ ਜਗਤਾਰ ਸੁੰਘ ਦੇਹੜਕਾ ਨੇ ਸੰਬੋਧਨ ਕੀਤਾ।ਇਸ ਸਮੇਂ ਅਮਰਜੀਤ ਸਿੰਘ ਪ੍ਰਧਾਨ ਬੁਰਜ ਕਲਾਲਾ, ਕਮਲਜੀਤ ਸਿੰਘ ਹਠੂਰ, ਬਹਾਦਰ ਸਿੰਘ ਲੱਖਾ, ਤੇਜ ਸਿੰਘ ਲੱਖਾ, ਬਹਾਦਰ ਸਿੰਘ ਨਵਾਂ ਡੱਲਾ, ਨਿਰਮਲ ਸਿੰਘ ਮੈੰਬਰ ਹਾਜ਼ਰ ਸਨ।

AXIS BANK LTD. ਰਿਟੇਲ ਐੱਸਟ ਸੈਂਟਰ : ਐਕਸਿਸ ਬੈਂਕ ਲਿਮਟਿਡ, ਦੂਜੀ ਤੇ ਤੀਜੀ ਮੰਜ਼ਲ, ਜਾਇਦਾਦ ਨੰ. 7-ਈ, ਮਲਹਾਰ ਰੋਡ, ਸਰਾਭਾ ਨਗਰ, ਲੁਧਿਆਣਾ-141001 ਾਰਪੋਰੇਟ ਦਫਤਰ : ਤੀਜੀ ਮੰਜ਼ਲ, ਬਲਾਕ-ਬੀ, ਬੰਬੇ ਡਾਇੰਗ ਮਿਲਜ਼ ਕੰਪਾਊਂਡ, ਪਾਂਡੂਰੰਗ ਬੁਧਕਰ ਮਾਰਗ, ਵਰਲੀ, ਮੁੰਬਈ-400025 ਸਟਰਡ ਦਫਤਰ : "ਤਿਸ਼ਲ". ਤੀਜੀ ਮੰਜ਼ਲ, ਸਾਹਮਣੇ ਸਮਰਬੇਸ਼ਵਰ ਟੈਂਪਲ, ਲਾਅ ਗਾਰਡਨ, ਐਲਿਸਬਿਜ, ਅਹਿਮਦਾਬਾਦ-380006

ਜਦੋਂ ਕਿ ਹੇਠਾਂ ਦਰਸਾਏ ਕਰਜ਼ਦਾਰਾਂ/ਸਹਿ-ਕਰਜ਼ਦਾਰਾਂ/ਗਰੰਟਰਾਂ/ਰਹਿਣਕਾਰਾਂ ਨੇ ਐਕਸਿਸ ਬੈਂਕ ਲਿਮਟਿਡ ਤੋਂ ਵਿੱਤੀ ਸਹਾਇਤ ਪਾਪਤ ਕੀਤੀ ਸੀ। ਅਸੀਂ ਦੱਸਦੇ ਹਾਂ ਕਿ ਵਿੱਤੀ ਸਹਾਇਤਾ ਹਾਸਲ ਕਰਨ ਦੇ ਬਾਵਜਦ, ਕਰਜ਼ਦਾਰਾਂ/ਗਰੰਟਰਾਂ/ਰਹਿਣਕਾਰਾਂ ਨ ਧਾਰਤ ਮਿਤੀਆਂ *`*ਤੇ ਮੂਲ ਅਤੇ ਵਿਆਜ ਰਕਮਾਂ ਦੀ ਮੁੜ ਅਦਾਇਗੀ `ਚ ਅਨੇਕਾਂ ਭੁੱਲਾਂ ਕੀਤੀਆਂ ਹਨ ।ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਨਿਰਦੇਸ਼ਾਂ/ਗਾਈਡ ਲਾਈਨਾਂ ਅਨੁਸਾਰ ਹੇਠਾਂ ਦਰਸਾਈਆਂ ਸੰਬੰਧਤ ਮਿਤੀਆਂ 'ਤੇ ਖਾਤੇ ਨੂੰ ਨਾਨ-ਪ੍ਰਫਾਰਮਿੰਗ ਐੱਸਟ ਵਰਗੀਕ੍ਰਿਤ ਕਰ ਦਿੱਤਾ ਗਿਆ ਹੈ, ਨਤੀਜੇ ਵਜੋਂ ਐਕਸਿਸ ਬੈਂਕ ਦੇ ਅਧਿਕਾਰਤ ਅਫਸਰ ਨੇ ਸਕਿਉਰਟਾਈਜੇਸ਼ਨ ਐਂਡ ਸ਼ਨ ਆਫ ਫਾਇਨੈਂਸ਼ੀਅਲ ਐੱਸਟਸ ਐਂਡ ਇਨਫੋਰਸਮੈਂਟ ਆਫ ਸਕਿਊਰਟੀ ਇੰਟਰੈਸਟ ਐਕਟ, 2002 ਅਤ ਸਕਿਊਰਟੀ ਇਟਰੈਸਟ (ਇਨਫੋਰਸਮੈਂਟ) ਰੂਲਜ਼, 2002 ਦੇ ਰੂਲ 3 ਨਾਲ ਪੜ੍ਹੇ ਜਾਂਦੇ ਸੈਕਸ਼ਨ 13 (12) ਤਹਿਤ ਮਿਲੇ ਅਧਿਕਾਰ ਦੀ ਵਰਤੋਂ ਕਰਦਿਆਂ, ਸਰਫੇਸ਼ੀ ਐਕਟ, 2002 ਦੇ ਸੈਕਸ਼ਨ 13 (2) ਤਹਿਤ ਹੇਠਾਂ ਦਰਸਾਈਆਂ ਸੰਬੰਧਤ ਮਿਤੀਆਂ ਨੂੰ ਰਜ਼ਦਾਰਾਂ/ਗੁਰੰਟਰਾਂ/ਰਹਿਣਕਾਰਾਂ ਨੂੰ ਨੋਟਿਸ 'ਚ ਦਰਸਾਈ ਰਕਮ ਸਮੇਤ ਇਸ ਉੱਪਰ ਇਕਰਾਰਨਾਮੇ ਅਨੁਸਾਰ ਭਵਿੱਖੀ ਵਿਆ ਅਤੇ ਅਚਨਚੇਤੀ ਖਰਚੇ, ਲਾਗਤ, ਚਾਰਜਿਜ਼ ਆਦਿ ਨੋਟਿਸਾਂ ਦੀ ਪਾਪਤੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਡਿਮਾਂਡ ਨੋਟਿਸ ਜਾਰੀ ਕੀਤੇ ਸਨ। ਉਨ੍ਹਾਂ ਦੇ ਆਖਰੀ ਜਾਣਕਾਰੀ ਵਾਲੇ ਪਤਿਆਂ 'ਤੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਨੋਟਿਸ ਬਿਨਾਂ ਤਾਮੀਲ

| ਆ ਗਏ ਹਨ, ਇਸ ਲਈ ਉਨ੍ਹਾਂ ਨੂੰ ਉਹੀ ਜਾਣਕਾਰੀ ਹਿਤ ਇਸ ਜਨਤਕ | ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ। | | |
|---|----------------------------------|--|--|
| ਕਰਜ਼ਦਾਰ, ਸਹਿ-ਕਰਜ਼ਦਾਰ ਅਤੇ ਗਰੰਟਰ ਦਾ | ਐੱਨ ਪੀ ਏ ਦੀ ਮਿਤੀ | | |
| | ਡਿਮਾਂਡ ਨੌਟਿਸ ਦੀ ਮਿਤੀ | | |
| ਨਾਂਅ/ਕਾਨੂੰਨੀ ਵਾਰਸ/ਪਤਾ | ਕਰਜ਼ਾ ਰਕਮ | | |
| | ਬਕਾਇਆ ਰਕਮ | | |
| rice and for your and four it ind at works and | २४ सम्बाभी २०२४ | | |

12 ਅਗਸਤ 2024

ਮੈਸ: ਹਰਚੰਦ ਰਾਮ ਓਮ ਪ੍ਰਕਾਸ਼ ਰਾਹੀਂ ਇਸ ਦੇ ਪ੍ਰੋਪ. ਸ੍ਰੀ ਅਜੀਤ ਕੁਮਾਰ ਅਡੀਸ਼ਨਲ/ਨਿਊ ਗਰੇਨ ਮਾਰਕਿਟ, ਦੁਕਾਨ ਨੰ . 141ਏ ਏ, ਅਬੋਹਰ-ਮਲੋਟ ਰੋਡ ਵਾਜ਼ਿਲਕਾ ਪੰਜਾਬ-152123 ਨਾਲ ਹੀ : ਮੈਸ: ਹਰਚੰਦ ਰਾਮ ਓਮ ਪ੍ਰਕਾਸ਼ ਰਾਹੀਂ ਇਸ ਦੇ ਪ੍ਰੋਪ. ਸ੍ਰੀ ਅਜੀਤ ਕੁਮਾਰ ਪਿੰਡ ਟਿੱਲਾਂ ਵਾਲੀ, ਰੁਪਏ 60,65,648/- (ਸੱਠ ਲੱਖ ਪੈਂਹਰ ਚੱਸੇ ਪ੍ਰਕਾਸ਼ ਰਾਹਾ ਇਸ ਦੇ ਪ੍ਰਪ. ਸ੍ਰੀ ਅਜ਼ਾਤ ਕੁਸਾਰ ਪਰਡ ਫਿਨਾ ਵਾਹਾ, ਹਜ਼ਾਰ ਛੱਸੇ ਅਠਤਾਲੀ ਤੁਪਏ ਕੇਵਲ) ਭਾਕਪਾਨਾ ਸ਼ਤੀਰਵਾਲਾ, ਵਾਜ਼ਿਲਕਾ, ਫਿਰੇਜ਼ਪੁਰ ਪੰਜਾਬ-152121. ਅਜ਼ਾਰ ਛੱਸੇ ਅਠਤਾਲੀ ਤੁਪਏ ਕੇਵਲ) ਅਜੀਤ ਕੁਮਾਰ ਪੁੱਤਰ ਓਮ ਪ੍ਰਕਾਸ਼ ਪਿੰਡ ਟਿੱਲਾਂਵਾਲੀ, ਡਾਕਖਾਨਾ ਸ਼ਤੀਰਵਾਲਾ, ਵਾਜ਼ਿਲਕਾ, ਫਿਰੇਜ਼ਪੁਰ ਪੰਜਾਬ-152121. ਨਕੁਲ ਰਿਣਵਾ ਤੁਪਏ 58,94,710/- (ਅਠਵੰਜਾ ਲੱਖ ਪੁੱਤਰ ਅਜੀਤ ਕੁਮਾਰ ਪਿੰਡ ਟਿੱਲਾਂਵਾਲੀ, ਡਾਕਖਾਨਾ ਸ਼ਤੀਰਵਾਲਾ, ਵਾਜ਼ਿਲਕਾ, ਫਿਰੇਜ਼ਪੁਰ ਪੰਜਾਬ-152121 ਨਾਲ ਹੀ : ਨਕੁਲ ਰਿਣਵਾ ਪੁੱਤਰ ਸ੍ਰੀ ਅਜੀਤ ਕੁਮਾਰ, ਨੇੜੇ ਭਗਤ ਸਿੰਘ ਚੌਕ ਟਿੱਥੀ-8, ਜੀ.ਜੀ.ਆਰ. ਜ਼ਿਲ੍ਹਾ ਹਨੂੰਮਾਨਗੜ੍ਹ-335526,

ਰਜ਼ਾ ਖਾਤਾ ਨੰ. 923030006697652 ਅਤੇ 923060050087897 ਸ<mark>ਕਿਉਰਡ ਐੱਸਟਸ ਦਾ ਜਾਇਦਾਦੀ ਪਤਾ</mark> : ਵਸੀਕਾ/ਬੈਨਾਮਾ ਨੰ. 2019-20/56/1/1652 ਮਿਤੀ 1*7-*07-2019 ਅਨੁਸਾਰ ਸ ਮਜੀਤ ਕੁਮਾਰ ਪੁੱਤਰ ਓਮ ਪਕਾਸ਼ ਅਤੇ ਨਕੂਲ ਰਿਣਵਾ ਪੁੱਤਰ ਅਜੀਤ ਕੁਮਾਰ ਦੇ ਨਾਂਅ ਰਜਿਸਟਰਡ ਵਪਾਰਕ ਜਾਇਦਾਦ/ਦੁਕਾਨ ਨੂੰ 141 ਏ ਏ (20^{*}×125^{*}) ਅੰਡੀਸ਼ਨਲ/ਨਵੀਂ ਦਾਣਾ ਮੰਡੀ, ਤਹਿਸੀਲ ਅਤੇ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਤ ਸਭ ਕੁਝ। ਹੁੰਦਾਂ (ਬੈਨਾ) ਅਨੁਸਾਰ) ਉੱਤਰ : ਦੁਕਾਨ ਅਸ਼ੋਕ ਕੁਮਾਰ 125', ਦੱਖਣ : ਦੁਕਾਨ ਨੰ. 142', 125', ਪੱਛਮ : ਗਲੀ 20', ਪੁਰਬ : ਗਲੀ 20'

ਉਪਰੌਕਤ ਦਰਸਾਏ ਹਾਲਤਾਂ `ਚ ਉਕਤ ਕਰਜ਼ਦਾਰਾਂ, ਸਹਿ-ਕਰਜ਼ਦਾਰਾਂ ਅਤੇ ∕ਜਾਂ ਉਨ੍ਹਾਂ ਦੇ ਗਰੰਟਰਾਂ (ਜਿੱਥੇ ਲਾਗੂ ਹੋਣ) ਨੂੰ ਇ ਨੋਟਿਸ ਦੀ ਪ੍ਕਾਸ਼ਨਾ ਮਿਤੀ ਤੋਂ 60 ਦਿਨਾਂ ਦੇ ਅੰਦਰ ਉਪਰੌਕਤ ਦਰਸਾਏ ਬਕਾਇਆਂ ਸਮੇਤ ਭਵਿੱਖੀ ਵਿਅਜ ਅਤੇ ਲਾਗੂ ਚਾਰਜ਼ਿ ਅਦਾ ਕਰਨ ਲਈ ਨੌਟਿਸ ਦਿੱਤਾ ਜਾਂਦਾ ਹੈ। ਅਸਵਲ ਰਹਿਣ 'ਤੇ ਇਸ ਨੌਟਿਸ ਦੇ 60 ਦਿਨ ਗੁਜ਼ਰਨ 'ਤੋਂ ਬਾਅਦ ਸਕਿਊਰ ਮੈਂਡ ਰੀਕੇਸਟਰੱਕਸ਼ਨ ਆਫ ਫਾਇਨੈਂਸ਼ੀਅਲ ਐੱਸਟਸ ਐਂਡ ਇਨਫੋਰਸਮੈਂਟ ਆਫ ਸਕਿਊਰਟੀ ਇੰਟਰੈਸਟ ਐਕਟ 2002 ਆਦ ਖੋਪਰ ਸੰਗ ਸਮਾਂ ਅੱਡ ਗੋਲੇਸਟਰੈਕਸ਼ਨ ਆਵ ਵਾਇਨੈਸ਼ੀਅਲ ਐੱਸਟਸ ਐਂਡ ਇਨਫੋਰਸਮੈਂਟ ਆਫ ਸਕਿਉਰਟੀ ਇੰਟਰੈਸਟ ਐਕਟ 2002 ਦੇ ਸੈਕਸ਼ 13 (4) ਅਤੇ ਇਸ ਤਹਿਤ ਲਗੂ ਨਿਯਮਾਂ ਤਹਿਤ ਕਰਜ਼ਦਾਰਾਂ ਅਤੇ ਰਹਿਣਕਾਰਾਂ ਦੇ ਸਕਿਉਰਡ ਐੱਸਟਸ ਵਿਰੁੱਧ ਸਮੇਤ ਕਥਜ਼

ਹਾਸਲ ਕਰਨ ਜਿਹੇ ਅਗਲੇ ਕਦਮ ਉਠਾਏ ਜਾਣਗੇ। ਕ੍ਰਿਪਾ ਕਰਕੇ ਧਿਆਨ ਦਿੱਤਾ ਜਾਵੇ ਕਿ ਉਕਤ ਐਕਟ ਦੇ ਸੈਕਸ਼ਨ 13 (13) ਤਹਿਤ ਕਰਜ਼ਦਾਰ ਸਕਿਊਰਡ ਕ੍ਰੈਡਿਟਰ ਤੋਂ ਸਹੀ/- ਅਧਿਕਾਰਤ ਅਫਸਰ, ਐਕਸਿਸ ਬੈਂਕ ਲਿਮਟਿਡ ਮਿਤੀ: 07.09.2024, ਸਥਾਨ : ਪੰਜਾਬ

ਸਰਦੂਲਗੜ੍ਹ (ਅਵਤਾਰ ਜਟਾਣਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ

(ਆਰ.ਐੱੱਮ.ਪੀ.ਆਈ.) ਤੇ ਸੀਪੀਆਈ (ਐਮ.ਐਲ.) ਲਿਬੇਸ਼ਨ ਨੇ ਭਗਵੰਤ ਮਾਨ ਸਰਕਾਰ ਦੇ

ਡੀਜ਼ਲ-ਪੈਟਰੋਲ ਤੇ ਸੈੱਸ ਲਾਉਣ ਅਤੇ ਬਿਜਲੀ ਰੇਟਾਂ ਤੇ ਬੱਸਾਂ ਦੇ ਭਾੜੇ 'ਚ ਭਾਰੀ ਵਾਧਾ ਕਰਕੇ

ਸੂਬੇ ਦੇ ਗਰੀਬ ਖਪਤਕਾਰਾਂ ਸਿੱਰ ਹਜ਼ਾਰਾਂ ਕਰੋੜ ਰੂਪਏ ਦਾ ਬੇਲੋੜਾ ਬੋਝ ਲੱਦਣ ਦੇ ਨਾਦਰਸ਼ਾਹੀ ਫੈਸਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਹ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।ਇਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਲਿਬੇਸ਼ਨ ਦੇ ਜ਼ਿਲਾ ਸਕੱਤਰ ਕਾਮਰੇਡ ਗਰਮੀਤ ਸਿੰਘ ਨੰਦਗੜ੍ਹ ਤੇ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਨੇ ਸਰਕਾਰ ਦੇ ਇਸ ਸਿਰੇ ਦੇ ਲੌਕ ਮਾਰੂ ਫੈਸਲੇ ਖਿਲਾਫ਼ 9 ਸਤੰਬਰ ਨੂੰ ਥਾਂ ਪੂਰ ਥਾਂ ਰੋਸ ਪ੍ਦਰਸ਼ਨ ਕਰਨ ਦਾ ਐਲਾਨ ਕਰਦਿਆਂ ਲੋਕਾਂ ਨੂੰ ਉੱਕਤ ਐਕਸ਼ਨਾਂ 'ਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਦੋਹਾਂ ਆਗਆਂ ਨੇ ਕਿਹਾ ਕਿ ਉਕਤ ਫੈਸਲੇ ਤੋਂ ਇਹ ਬਾਖਬੀ ਸਿੱਧ ਹੁੰਦਾ ਹੈ ਕਿ ਬਦਲਾਅ ਲਿਆਉਣ ਦਾ ਭੂਲੇਖਾ ਦੇ ਕੇ ਸੱਤਾ ਹਥਿਆਉਣ ਵਾਲੀ 'ਆਪੌ' ਸਰਕਾਰ ਵੀ ਪਿਛਲੀਆਂ ਹਕੂਮਤਾਂ ਵਾਂਗੂੰ ਕਾਰਪੋਰੇਟ ਧਨਾਢਾਂ ਦੇ ਹਿੱਤ ਪੂਰਨ ਲਈ ਟੈਕਸ ਵਸੂਲੀ ਰਾਹੀਂ ਗਰੀਬ ਵਸੋਂ ਦੀ ਸੰਘੀ ਘੁੱਟਣ ਦੇ ਰਾਹ ਪਈ ਹੋਈ ਹੈ।ਲਾਲ ਚੰਦ ਤੇ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਵੀ ਪਰਾਣੀ ਪੈਨਸ਼ਨ ਦੇ ਨਾਂ 'ਤੇ ਡੀਜ਼ਲ-ਪੈਟਰੋਲ 'ਤੇ ਸੈਸ ਲਾਉਣ ਤੋਂ ਇਲਾਵਾ ਬਿਜਲੀ ਰੇਟਾਂ 'ਚ ਭਾਗੋਂ ਵਾਧਾ ਕੀਤਾ ਸੀ ਤੇ ਇਸ ਵਰ੍ਹੇ ਵੀ ਪਹਿਲਾਂ ਹੀ ਕਰੋੜਾਂ ਰੁਪਏ ਦਾ ਗੀਨ ਟੈਕਸ ਦਾ ਜਜੀਆ ਵਸੂਲਣ ਦਾ ਰਾਹ 'ਤੇ ਤੂਰ ਚੁੱਕੀ ਹੈ। ਆਗੂਆਂ ਨੇ ਸਵਾਲ ਕੀਤਾ ਕਿ ਕੇਜਰੀਵਾਲ ਤੇ ਮਾਨ ਦੇ ਭਿੰਸ਼ਟਾਚਾਰ ਤੇ ਰੇਤ-ਬਜਰੀ ਦੀ ਨਾਜਾਇਜ਼ੂ ਮਾਇਨਿੰਗ ਤੇ ਕਾਲਾਬਾਜ਼ਾਰੀ ਰੋਕ ਕੇ ਲੱਖਾਂ ਕਰੋੜਾਂ ਰੁਪਏ ਸੂਬੇ ਦੇ ਖਜ਼ਾਨੇ 'ਚ ਜਮ੍ਹਾਂ ਕਰਵਾਉਣ ਦੇ ਦਾਅਵਿਆਂ ਦਾ ਕੀ ਬਣਿਆ?

♣TAC

ਟੀ ਏ ਜੀ ਇਨਫੋਸੈਕ ਲਿਮਟਿਡ

(ਪਹਿਲਾਂ ਟੀ ਏ ਸੀ ਇਨਫੋਸੈਕ ਪ੍ਰਾਈਵੇਟ ਲਿਮਟਿਡ ਵਜੋਂ ਜਾਣਿਆ ਜਾਂਦਾ) ਸੀ ਆਈ ਐੱਨ : ਐੱਲ 72900 ਪੀ ਬੀ 2016 ਪੀ ਐੱਲ ਸੀ 045575 ਰਜਿ. ਦਫਤਰ : ਰਜਿਸਟਰਡ ਦਫਤਰ 8ਵੀਂ ਮੇਜ਼ਲ, ਪਲਾਟ ਨੇ. ਸੀ-203, ਇੰਡਸਟ੍ਰੀਅਲ ਫੋਕ ਪੁਆਇੰਟ, ਫੇਜ਼ 8 ਬੀ. ਮੁਹਾਲੀ, ਪੰਜਾਬ-160055, ਪੰਜਾਬ, ਇੰਡੀਆ

ਕੰਪਨੀ ਦੀ 8ਵੀਂ ਸਾਲਾਨਾ ਜਨਰਲ ਮੀਟਿੰਗ ਅਤੇ ਈ-ਵੋਟਿੰਗ ਦਾ ਨੋਟਿਸ

ਨੋਟਿਸ ਦਿੱਤਾ ਜਾਂਦਾ ਹੈ ਕਿ ਟੀ ਏ ਸੀ ਇਨਫੋਸੈਕ ਲਿਮਟਿਡ ("ਦਾ ਕੰਪਨੀ" ਜਾਂ "ਟੀ ਏ ਸੀ") ਦੇ ਮੈਂਬਰਾਂ ਦੀ 8ਵੀਂ (ਅੱਠਵੀਂ) ਸਾਲਾਨਾ ਜਨਰਲ ਮੀਟਿੰਗ (ਏ ਜੀ ਐੱਮ) ਸੋਮਵਾਰ 30 ਸਤੰਬਰ 2024 ਨੂੰ ਸ਼ਾਮ 04.00 ਵਜੇ ਭਾਰਤੀ ਸਮੇਂ ਅਨੁਸਾਰ 8ਵੀਂ ਏ ਜੀ ਐੱਮ ਦੇ ਕਾਰੋਬਾਰਾਂ ਦੇ ਨਿਪਟਾਰੇ ਲਈ ਵੀਡੀਓ ਕਾਨਫਰੀਸੰਗ (''ਵੀ ਸੀ'')/ਹੋਰ ਆਡੀਓ ਵਿਜ਼ੂਆਲ ਮੀਨਜ਼ (''ਓ ਏ ਵੀ ਐੱਮ'') ਰਾਹੀਂ ਹੋਵੇਗੀ। ਜਨਰਲ ਸਰਕੁਲਰ ਨੰ. 14/2020 ਮਿਤੀ 08 ਅਪ੍ਰੈਲ, 2020, ਸਰਕੁਲਰ ਨੰ. 17/2020 ਮਿਤੀ 13 ਅਪ੍ਰੈਲ 2020 ਅਤੇ ਰਕੁਲਰ ਨੰ. 20/2020 ਮਿੰਤੀ 05 ਮਈ 2020 ਅਤੇ ਸਰਕੁਲਰ ਨੰ. 02/2021 ਮਿੰਤੀ 13 ਜਨਵਰੀ 2021 ਅਤੇ ਸਰਕੁਲਰ ਨੰ. 21/2021 ਮਿਤੀ 14 ਦਸੰਬਰ 2021 ਅਤੇ 02/2022 ਮਿਤੀ 05 ਮਈ 2022, 10/2022 ਮਿਤੀ 28 ਦਸੰਬਰ 2022 ਅਤੇ ਹਾਲੀਆ ਸਰਕੂਲਰ 09/2023 ਮਿਤੀ 25 ਸਤੰਬਰ 2023 (''ਐੱਮ ਸੀ ਏ ਸਰਕਲਰਜ਼'') ਅਤੇ ਸਰਕਲਰ ਨੰ. ਸੇਬੀ/ਐੱਚ ਓ/ਸੀ ਐੱਫ ਡੀ/ਸੀ ਐੱਮ ਡੀ-1/ਸੀ ਆਈ ਆਰ/ਪੀ/2020/79 ਮਿਤੀ 12 ਮਈ 2020 ਸਰਕੁਲਰ ਨੰ. ਸੇਬੀ/ਐੱਚ ਓ/ਸੀ ਐੱਫ ਡੀ/ਸੀ ਐੱਮ ਡੀ 2/ਸੀ ਆਈ ਆਰ/ਪੀ/2021/11 ਮਿਤੀ 15 ਜਨਵਰੀ 2021, ਸਰਕੁਲਰ ਨੰ ਸੇਬੀ/ਐੱਚ ਓ/ਸੀ ਐੱਫ ਡੀ/ਸੀ ਐੱਮ ਡੀ 2/ ਸੀ ਆਈ ਆਰ/ਪੀ/2022/62 ਮਿਤੀ 13 ਮਈ 2022 ਸੋਬੀ /ਐੱਚ ਓ/ਸੀ ਆਰ ਡੀ/ਪੀ ਓ ਡੀ-2/ਪੀ/ਸੀ ਆਈ ਆਰ/2023/4 ਮਿਤੀ 05 ਜਨਵਰੀ 2023 ਅਤੇ ਸਰਕੁਲਰ ਨੰ. ਸੇਬੀ/ਐੱਚ ਓ/ਸੀ ਐੱਫ ਡੀ/ਸੀ ਐੱਫ ਡੀ- ਪੀ ਓ ਡੀ-2/ਪੀ/ ਸੀ ਆਈ ਆਰ/2023/167 ਮਿਤੀ 07 ਅਕਤੂਬਰ 2023 ਨੂੰ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ 'ਸੇਬੀ ਸਰਕੁਲਰ'') ਏ ਜੀ ਐੱਮ ਦੇ ਨੋਟਿਸ ਨਾਲ 2023-2024 ਦੀ ਸਾਲਾਨਾ ਰਿਪੋਰਟ ਉਨ੍ਹਾਂ ਮੈਂਬਰਾਂ ਨੂੰ ੲਲੈਕਟਰੋਨਿਕ ਢੰਗ ਰਾਹੀਂ ਭੇਜੀ ਗਈ ਹੈ, ਜਿਨ੍ਹਾਂ ਦੇ ਈਮੇਲ ਪਤੇ ਕੰਪਨੀ ∕ਡਿਪਾਜ਼ਟਰੀਜ਼ ਕੋਲ ਰਜਿਸਟਰਡ ਹਨ। ਮੈਂਬਰ ਨੋਟ ਕਰਨ ਕਿ ਨੋਟਿਸ ਅਤੇ $20^{\circ}23$ -24 ਦੀ ਸਾਲਾਨਾ ਰਿਪੋਰਟ ਅਤੇ ਨੋਟਿਸ ਕੰਪਨੀ ਦੀ ਵੈੱਬਸਾਈਟ www.tacsecurity.com ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ (ਐੱਨ ਐੱਸ ਈ) ਲਮਟਿਡ ਦੀ ਵੈੱਬਸਾਈਟ www.nseindia.com, ਅਤੇ ਨੈਸ਼ਨਲ ਸਕਿਊਰਟੀਜ਼ ਡਿਪਾਜ਼ਟਰੀ ਲਿਮਟਿਡ ਐੱਨ ਐੱਸ ਡੀ ਐੱਲ) ਦੀ ਵੈੱਬਸਾਈਟ www.evoting.nsdl.com 'ਤੇ ਅਪਲੋਡ ਕੀਤੀ ਜਾਵੇਗੀ ਐੱਮ ਸੀ ਏ ਸਰਕੁਲਰਜ਼ ਦੀ ਰੋਸ਼ਨੀ 'ਚ ਸ਼ੇਅਰ ਹੋਲਡਰਜ਼ ਜੋ ਡੀਮੇਟ ਫਾਰਮ 'ਚ ਇਕੁਇਟੀ ਸ਼ੇਅਰ ਰੱਖਦੇ ਹਨ ਅਤੇ ਜਿਨ੍ਹਾਂ ਨੇ ਆਪਣੇ ਈਮੇਲ ਪਤੇ ਪੇਸ਼ ਨਹੀਂ ਕੀਤੇ, ਉਨ੍ਹਾਂ ਨੂੰ 8ਵੀਂ ਏ ਜੀ ਐੱਮ ਅਤੇ ਸਾਲਾਨਾ ਰਿਪੋਰਟ 2023-24 ਨੂੰ ਭੇਜੀ ਨਹੀਂ ਗਈ, ਉਹ ਨਿਮਨਲਿਖਤ ਪ੍ਰਕਿਰਆ ਰਾਹੀਂ ਆਰਜ਼ੀ ਤੌਰ 'ਤੇ ਆਪਣੇ ਰਜਿਸਟਰਡ ਈਮੇਲ ਪਤੇ ਪ੍ਰਾਪਤ ਕਰ ਸਕਦੇ ਹਨ।

ਭੌਤਿਕ ਮੈਂਡ 'ਚ ਸ਼ੇਅਰ ਰੱਖਣ ਵਾਲੇ ਕਿਰਪਾ ਕਰਕੇ ਫੋਲੀਓ ਨੰ. ਸ਼ੇਅਰ ਹੋਲਡਰ ਦਾ ਨਾਂ, ਸ਼ੇਅਰ ਸਰਟੀਫਿਕੇਟ (ਅਗਲਾ ਪਾਸਾ ਅਤੇ ਪਿਛਲਾ ਪਾਸਾ), ਪੈਨ (ਪੈਨ ਕਾਰਡ ਦੀ ਖੁਦ ਤਸਦੀਕਸ਼ੁਦਾ ਸਕੈਨਡ ਕਾਪੀ), ਅਧਾਰ (ਅਧਾਰ ਕਾਰਡ ਦੀ ਖਦ ਤਸਦੀਕਸ਼ਦਾ ਸਕੈਨਡ ਕਾਪੀ ਈਮੇਲ ਵੈੱਬਸਾਈਟ compa nv.secretary@tacsecurity.com, 'ਤੇ ਮਹੱਈਆ ਕਰਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ

ਡੀਮੈਟ ਮੌਡ 'ਚ ਸ਼ੰਅਰ ਰੱਖਣ ਵਾਲੇ ਕਿਰਪਾ ਕਰਕੇ ਡੀ ਪੀ ਆਈ ਡੀ-ਸੀ ਐੱਲ ਆਈ ਡੀ (16 ਡਿਜ਼ਟ ਡੀ ਪੀ ਆਈ ਡੀ+ ਸੀ ਐੱਲ ਆਈ ਡੀ ਜਾਂ 16 ਡਿਜਟ ਬੈਨੀਫਿਸ਼ਰੀ ਆਈ ਡੀ) ਕਲਾਇੰਟ ਮਾਸਟਰ ਜ ਕਨਸਾਲੀਡੇਟਿਡ ਅਕਾਉਂਟ ਸਟੇਟਮੈਂਟ ਦੀ ਕਾਪੀ, ਪੈਨ (ਪੈਨ ਕਾਰਡ ਦੀ ਖੁਦ ਤਸਦੀਕਸ਼ੁਦਾ ਸਕੈਨ ਕਾਪੀ) ਅਧਾਰ (ਅਧਾਰ ਕਾਰਡ ਦੀ ਖੁਦ ਦੀ ਤਸਦੀਕਸ਼ਦਾ ਸਕੈਨਡ ਕਾਪੀ ਈਮੇਲ ਰਾਹੀਂ company.secretary@tacsecurity.com, ਦੀ ਈ ਮੇਲ ਰਾਹੀਂ ਮੁਹੱਈਆ ਕਰਵਾਉਣ। ਬਦਲਵੇਂ ਤੌਰ 'ਤੇ ਮੈਂਬਰ ਯੂਜ਼ਰ ਆਈ ਡੀ ਅਤੇ ਪਾਸਵਰਡ ਜਿਸ ਦੇ ਨੰਬਰ (1) ਅਤੇ (2) 'ਚ ਵੇਰਵੇ

ਦਰਸਾਏ ਗਏ ਹਨ, ਨੂੰ ਸਾਬਤ ਕਰਕੇ evoting.nsdl.com ਨੂੰ ਬੇਨਤੀ ਦੀ ਈ ਮੇਲ ਭੇਜ ਕੇ ਪ੍ਰਾਪਤ

ਈ ਮੇਲ ਪਤੇ ਦੀ ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਸ਼ੇਅਰ ਧਾਰਕ ਯੂਜ਼ਰ-ਆਈ ਡੀ ਅਤੇ ੪ਵੀਂ ਏ ਜੀ ਐੱਮ ਲਈ ਈ-ਵੋਟਿੰਗ ਲਈ ਪਾਸਵਰਡ ਪ੍ਰਾਪਤ ਕਰੇਗਾ। ਕਿਸੇ ਪੁੱਛਗਿੱਛ ਲਈ ਸ਼ੇਅਰ ਧਾਰਕ ਨੂੰ ਕੰਪਨੀ ਦੀ ਵੈੱਬਸਾਈਟ company.secretary @tacsecurity.com ਤੋਂ ਜਾਣਕਾਰੀ ਪ੍ਰਾਪਤ ਸਕੱਦਾ ਹੈ।ਸ਼ੇਅਰ ਧਾਰਕਾਂ ਨੂੰ ਆਪਣੇ ਡਿਪਾਜ਼ਟਰੀ ਪਾਰਟੀਸੀਪੈਂਟਸ ਕੋਲ ਆਪਣੀਆਂ ਈ ਮੇਲ ਆਈ ਡੀਜ਼ੇ ਰਜਿਸਟਰ ∕ਅਪਡੇਟ ਕਰਵਾੳਟ ਦੀ ਬੇਨਤੀ ਕੀਤੀ ਜਾਂਦੀ ਹੈ. ਜਿਸ ਨਾਲ ਉਹ ਆਪਣੇ ਡੀਮੇਟ ਅਕਾਊਂਟ ਮੇਨਟੇਨ ਕਰ ਸਕਣ. ਜੇਕਰ ਸ਼ੇਅਰ ਭੀਮੀਟੀਅਲਾਈਜ਼ਡ ਮੋਡ 'ਚ ਹਨ ਤਾਂ ਦਸਤਾਵੇਜ਼ ਲਈ ਬੇਨਤੀ ਪੇਸ਼ ਕਰਨ। ਕੰਪਨੀ ਕੋਲ ਭੌਤਿਕ ਸ਼ੇਅਰ ਹੋਲਡਰਜ਼ ਦੇ ਨਾਂਅ, ਮੈਂਬਰਾਂ ਦੇ ਰਜਿਸਟਰ ਅਤੇ ਕੰਪਨੀ ਦੀਆਂ ਸ਼ੇਅਰ ਟਰਾਂਸਫਰ ਬਕਸ ਬੰਦ ਨਹੀਂ ਹਨ। ਮੈਂਬਰ ਜਿਨ੍ਹਾਂ ਦੇ ਮੈਂਬਰਾਂ ਦੇ ਰਜਿਸਟਰ 'ਚ ਨਾਂਅ ਰਿਕਾਰਡਿਡ ਹਨ ਜਾਂ ਡਿਪਾਜ਼ਟਰੀ ਦੇ ਰੱਖ ਰਖਾਵ ਵਾਲੇ ਲਾਭਕਾਰੀ ਮਾਲਕਾਂ ਦੇ ਰਜਿਸਟਰ, ਜੋ ਕਿ ਸੋਮਵਾਰ 23 ਸਤੰਬਰ 2024 (''ਕੱਟ ਆਫ ਡੇਟ'') 'ਚ ਰਿਕਾਰਡਿਡ ਹਨ। ਾਲਾਨਾ ਜਨਰਲ ਮੀਟਿੰਗ 'ਚ ਈ-ਵੋਟਿੰਗ ਜਾਂ ਰਿਮੋਟ ਈ-ਵੋਟਿੰਗ ਦੀ ਸਹੂਲਤ ਲਈ ਯੋਗ ਹੋਣਗੇ। ਕੰਪਨੀਜ਼ ਐਕਟ 2013 ਦੇ ਸੈਕਸ਼ਨ ਅਤੇ ਸੇਬੀ (ਐੱਲ ਓ ਡੀ ਆਰ) ਰੈਗਲੇਸ਼ਨਜ਼ 2015 (ਸੋਧੇ ਅਨੁਸਾਰ) ਦੇ ਰੈਗੂਲੇਸ਼ਨ 44 ਅਤੇ ਐੱਮ ਸੀ ਏ ਸਰਕੁਲਰ ਦੀਆਂ ਵਿਵਸਥਾਵਾਂ ਦੀ ਪਾਲਣਾ 'ਚ ਕੰਪਨੀ ਏ ਜੀ ਐੱਮ ਦੇ ਨਿ^ਕਟਾਉਣ ਵਾਲੇ ਕਾਰੋਬਾਰਾਂ ਦੇ ਸੰਬੰਧ[ੇ]ਚ ਆਪਣੇ ਮੈਂਬਰਾਂ ਨੂੰ ਏ ਜੀ ਐੱਮ ਦੀ ਮਿਤੀ ਨੂੰ ਰਿਮੋਟ ਈ-ਵੋਟਿੰਗ ਅਤੇ ਈ-ਵੋਟਿੰਗ ਦੀ ਸਹੂਲਤ ਮੁਹੱਈਆ ਕਰਵਾ ਰਹੀ ਹੈ।ਇਸ ਮੰਤਵ ਲਈ ਇਲੈਕਟ੍ਰਾਨਿਕ ਢੰਗਾਂ ਰਾਹੀਂ ਵੋਟਿੰਗ ਸਹਲਤ ਲਈ ਕੰਪਨੀ ਦੀ ਐੱਨ ਐੱਸ ਡੀ ਐੱਲ ਨਾਲ ਸਮਝੌਤਾ ਕੀਤਾ ਹੈ। ਰਿਮੋਟ ਈ-ਵੋਟਿੰਗ ਸ਼ੱਕਰਵਾਰ 27 ਸਤੰਬਰ 2024 ਨੂੰ ਸਵੇਰੇ 9.00 ਵਜੇ ਸ਼ੁਰੂ ਹੋਵੇਗੀ ਅਤੇ ਐਤਵਾਰ 29 ਸਤੰਬਰ 2024 ਨੂੰ ਸ਼ਾਮ 5.00 ਵਜੇ ਬੈਦ ਹੋਵੇਗੀ। ਇਸ ਸਮੇਂ ਦੌਰਾਨ ਕੰਪਨੀ ਦੇ ਕੱਟ-ਆਫ ਡੇਟ 'ਚ ਸ਼ੇਅਰ ਰੱਖਣ ਵਾਲੇ ਮੈਂਬਰ ਆਪਣੀ ਵੋਟ ਇਲੈਕਟ੍ਰਾਨੀਕਲੀ ਢੰਗ ਨਾਲ ਪਾ ਸਕਦੇ ਹਨ। (ਰਿਮੋਟ-ਈ ਵੋਟਿੰਗ) ਮੈਂਬਰ ਨੋਟ ਕਰਨ ਕਿ (ਏ) ਵੋਟਿੰਗ ਲਈ ਉਕਤ ਦੇਂਸੀ ਮਿਤੀ ਅਤੇ ਸਮੇਂ ਤੋਂ ਬਾਅਦ ਐੱਨ ਐੱਸ ਡੀ ਐੱਲ ਵੱਲੋਂ ਰਿਮੋਟ-ਈ ਵੋਟਿੰਗ ਸ਼ਡਿਊਲ ਅਯੋਗ ਕਰਾਰ ਦਿੱਤਾ ਜਾਵੇਗਾ ਅਤੇ ਮੈਂਬਰ ਦੁਆਰਾ ਮਤੇ 'ਤੇ ਇੱਕ ਵਾਰ ਵੋਟ ਪਾਉਣ ਤੋਂ ਬਾਅਦ ਮੈਂਬਰ ਨੂੰ ਬਾਅਦ 'ਚ ਇਸ 'ਚ ਤਬਦੀਲੀ ਕਰਨ ਦੀ ਆਗਿਆ ਨਹੀਂ ਹੋਵੇਗੀ, (ਬੀ) ਈ-ਵੋਟਿੰਗ ਦੀ ਸਹੂਲਤ 8ਵੀਂ ਏ[ੱ]ਜੀ ਐੱਮ 'ਚ ਉਪਲੱਬਧ ਹੋਵੇਗੀ ਅਤੇ (ਸੀ) ਮੈਂਬਰ ਜਿਨ੍ਹਾਂ 8ਵੀਂ ਏ ਜੀ ਐੱਮ ਤੋਂ ਪਹਿਲਾਂ ਰਿਮੋਟ-ਈ ਵੋਟਿੰਗ ਰਾਹੀਂ ਵੋਟ ਪਈ ਹੋਵੇਗੀ, 8ਵੀਂ ਏ ਜੀ ਐੱਮ 'ਚ ਹਾਜ਼ਰ ਹੋ ਸਕਦੇ ਹਨ, ਪਰ ਦੁਬਾਰਾ ਵੋਟ ਪਾਉਣਾ ਦੇ ਪਾਬੰਦ ਨਹੀਂ ਹੋਣਗੇ ਰੀਮੋਟ ਈ-ਵੋਟਿੰਗ/ਈ-ਵੋਟਿੰਗ ਪ੍ਰਕਿਰਿਆ ਦਾ ਵੇਰਵਾ 8ਵੀਂ ਸਾਲਾਨਾ ਜਨਰਲ ਮੀਟਿੰਗ 'ਚ ਮੁਹੱਈਆ ਕਰਵਾਇਆ ਗਿਆ ਹੈ।

ਕੋਈ ਵਿਅਕਤੀ ਜੋ ਕੰਪਨੀ ਦੇ ਸ਼ੇਅਰ ਅਕੁਆਇਰ ਕਰਦਾ ਹੈ ਅਤੇ ਏ ਜੀ ਐੱਮ ਨੋਟਿਸ ਭੇਜਣ ਤੋਂ ਬਾਅਦ ਕੰਪਨੀ ਦਾ ਮੈਂਬਰ ਬਣਦਾ ਹੈ ਅਤੇ ਕੱਟ-ਆਫ-ਡੇਟ ਜੋ ਕਿ ਸੋਮਵਾਰ 23 ਸਤੰਬਰ 2024 ਹੈ. ਨੂੰ ਸ਼ੇਅਰ ਧਾਰਕ ਹੈ ਤਾਂ ਉਹ evoting.nsdl.com ਜਾਂ company.secretary@tacsecurity.com 'ਤੇ ਬੇਨਤੀ ਭੇਜਕੇ ਲਾਗਇਨ ਆਈ ਡੀ ਅਤੇ ਪਾਸਵਰਡ ਪ੍ਰਾਪਤ ਕਰ ਸਕਦਾ ਹੈ। ਬੇਸ਼ੱਕ ਜੇਕਰ ਤੁਸੀਂ ਰੀਮੋਟ ਈ-ਵੋਟਿੰਗ ਲਈ ਐੱਨ ਐੱਸ ਡੀ ਐੱਲ ਕੋਲ ਪਹਿਲਾਂ ਹੀ ਰਜਿਸਟਰਡ ਹੋ ਤਾਂ ਵੋਟ ਲਈ ਆਪਣੀ ਮੌਜੂਦਾ ਯੂਜ਼ਰ ਆਈ ਡੀ ਅਤੇ ਪਾਸਵਰਡ ਵਰਤ ਸਕਦੇ ਹੈ। ਜੇਕਰ ਤੁਸੀਂ ਆਪਣਾ ਪਾਸਵਰਡ ਭੁੱਕ ਚੁੱਕੇ ਹੋ ਤਾਂ ''ਫਾਰਗੇਂਟ ਪਾਸਵਰਡ" ਦੀ ਵਰਤੋਂ ਕਰਕੇ ਆਪਣਾ ਪਾਸਵਰਡ ਦੂਬਾਰਾ ਸੈਟ ਕਰ ਸਕਦੇ ਹਨ, ਜਿਸ ਦਾ ਆਪਸ਼ਨ www.evoting.nsdl.com 'ਤੇ ਉਪਲੱਬਧ ਹੈ।

ਈ-ਵੋਟਿੰਗ ਲਈ ਕਿਸੇ ਪੁੱਛਗਿੱਛ ਲਈ ਤੁਸੀਂ ਅਕਸਰ ਪੁੱਛੇ ਜਾਂਦੇ ਸਵਾਲ (ਐੱਫ ਏ ਕਿਊਜ਼) ਫਾਰ ਸ਼ੇਅਰ ਹੋਲਡਰਜ਼ ਅਤੇ ਸ਼ੇਅਰ ਹੋਲਡਰਾਂ ਲਈ ਈ-ਵੋਟਿੰਗ ਯੂਜ਼ਰ ਐਨੂਮਲ ਲਈ evoting.nsdl.com ਸੈਕਸ਼ਨ ਤੋਂ ਡਾਊਨਲੋਡ ਕੀਤਾ ਜਾਵੇ ਜਾਂ ਟੋਲ ਵੀ ਨੰ. 1800-222-990 'ਤੇ ਕਾਲ ਕਰਕੇ ਜਾਂ evoting.nsdl.com 'ਤੇ ਬੇਨਤੀ ਭੇਜ ਕੇ ਪਾਪਤ ਕਰ ਸਕਦੇ ਹੋ। ਕਿਸੇ ਹੋਰ ਸਪਸ਼ਟੀਕਰਨ ਲਈ ਮੈਂਬਰ ਕੰਪਨੀ ਦੇ ਕੰਪਨੀ ਸੈਕਟਰੀ ਨਾਲ ਕੰਪਨੀ ਦੇ ਕਾਰਪੋਰੇਟ ਦਫਤਰ ਨਾਲ ਸੰਪਰਕ ਕਰ ਸਕਦਾ ਹੈ ਜਾਂ company.secretary@tacsecurity.com ਨੂੰ ਈ ਮੇਲ ਲਿਖ ਕੇ ਜਾਂ 0288-2710708 'ਤੇ ਫੋਨ

ਮੈਂਬਰ ਵੀ ਸੀ∕ਓ ਏ ਵੀ ਐੱਮ ਸਹੂਲਤ ਰਾਹੀਂ ਸਾਲਾਨਾ ਜਨਰਲ ਮੀਟਿੰਗ 'ਚ ਹਿੱਸਾ ਲੈ ਸਕਦੇ ਹਨ। ਵੀ ਸੀ∕ਓ ਏ ਵੀ ਐੱਮ ਰਾਹੀਂ ਸਾਲਾਨਾ ਜਨਰਲ ਮੀਟਿੰਗ 'ਚ ਸ਼ਾਮਲ ਹੋਣ ਲਈ ਹਦਾਇਤਾਂ ਸਾਲਾਨਾ ਜਨਰਲ ਮੀਟਿੰਗ ਦੇ ਨੋਟਿਸ 'ਚ ਮੁਹੱਈਆ ਕਰਵਾਈਆਂ ਗਈਆਂ ਹਨ।ਏ ਜੀ ਐੱਮ 'ਚ ਸ਼ਾਮਲ ਹੋਣ ਜਾਂ ਕਿਸੇ ਪੁੱਛਗਿੱਛ ਲਈ ਸ਼ੇਅਰ ਧਾਰਕ/ਮੈਂਬਰ evoting.ansdl.com ਨੂੰ ਈ ਮੇਲ ਭੇਜ ਕੇ ਲਿਖ ਸਕਦੇ ਹਨ ਜਾਂ ਸਾਨੂੰ ਟੈਲੀ. 1800-

222-990 'ਤੇ ਕਾਲ ਕਰ ਸਕਦੇ ਹੈ। ਵੀ ਸੀ /ਓ ਏ ਵੀ ਐੱਮ ਰਾਹੀਂ ਮੀਟਿੰਗ 'ਚ ਹਿੱਸਾ ਲੈਣ ਵਾਲੇ ਮੈਂਬਰ ਦੀ ਕੰਪਨੀਜ਼ ਐਕਟ 2013 ਦੇ ਸੈਕਸ਼ਨ 103 ਅਧੀਨ ਕੋਰਮ 'ਚ ਗਣਨਾ ਦੇ ਮੰਤਵ 'ਚ ਗਣਨਾ ਕੀਤੀ ਜਾਵੇਗੀ

ਵਾਸਤੇ. ਟੈਕ ਇਨਫੋਸੈਕ ਲਿਮਟਿਡ

ਤਿਸ਼ਨੀਤ ਅਰੋੜਾ

ਸਥਾਨ : ਪੰਜਾਬ ਚੇਅਰਮੈਨ ਅਤੇ ਕਾਰਜਕਾਰੀ ਡਾਇਰੈਕਟਰ ਅਤੇ ਸੀ ਈ ਓ ਮਿਤੀ : 07.09.2024 ਡੀ ਆਈ ਐੱਨ : 07567604

ਪੋਸਟ ਬਾਕਸ ਨੰ. 134

ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ। Printed and Published by Gurmit Singh Shugli for Arjan Singh Gargaj Foundation, Jalandhar printed at Nawan Zamana Printers, Nehru Garden Road, Jalandhar and published at Nawan Zamana office, Nehru Garden Road, Jalandhar Birch Bruta (Chand Singh @ Chand Fatehpuri) ਸੰਪਾਦਕ : ਚੰਦ ਸਿੰਘ ਉਰਫ ਚੰਦ ਫਤਿਹਪੁਰੀ * ਪੀ ਆਰ ਬੀ ਐਕਟ ਤਹਿਤ ਖਬਰਾਂ ਦੀ ਚੋਣ ਲਈ ਜ਼ਿੰਮੇਵਾਰ। ਪ੍ਕਾਸ਼ਕ ਤੇ ਛਾਪਕ ਗੁਰਮੀਤ ਸਿੰਘ ਸ਼ੁਗਲੀ ਨੇ ਨਵਾਂ ਜ਼ਮਾਨਾ ਪ੍ਰਿੰਟਰਜ਼, ਨਹਿਰੂ ਗਾਰਡਨ ਰੋਡ, ਜਲੰਧਰ ਤੋਂ ਛਪਵਾ ਕੇ ਅਰਜਨ ਸਿੰਘ ਗੜਗੱਜ ਫਾਉਂਡੇਸ਼ਨ, ਨਹਿਰੂ ਗਾਰਡਨ ਰੋਡ, ਜਲੰਧਰ ਲਈ ਪ੍ਕਾਸ਼ਤ ਕੀਤਾ। ਫੋਨ ਨੰਬਰ ਪ੍ਬੰਧਕੀ ਵਿਭਾਗ : 0181-5097300 , ਸਮਾਚਾਰ ਵਿਭਾਗ : 0181-5097310 , ਈ-ਮੇਲ : nawanzamana@gmail.com * Web : www.nawanzamana.in